

## ਮਗਿਆਈ ਦੀ ਹਾਹ ਤੋਂ

(9:1-9 ; 22:4-11 ; 26:9-19)

ਇਸ ਅਤੇ ਅਗਲੇ ਪਾਠ ਵਿਚ ਅਸੀਂ ‘ਮਨਬਦਲੀ ਦੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਕਹਾਣੀ’<sup>1</sup> ਅਤੇ ‘ਮਨੁੱਖੀ ਇਤਿਹਾਸ ਦੀ ਸਭ ਤੋਂ ਅਹਿਮ ਕਹਾਣੀਆਂ ਵਿੱਚੋਂ ਇਕ’<sup>2</sup> ਯਾਨੀ ਤਰਸੁਸ ਵਾਸੀ ਬਦਨਾਮ ਸੌਲੁਸ<sup>3</sup> ਦੀ ਮਨਬਦਲੀ ਬਾਰੇ ਪੜ੍ਹਾਂਗੇ। ਰਸੂਲਾਂ ਦੇ ਕੰਮ ਵਿਚ ਤਿੰਨ ਅਧਿਆਇਆਂ ਵਿਚ ਸੌਲੁਸ ਦੇ ਮਨਬਦਲੀ ਬਾਰੇ ਦੱਸਿਆ ਗਿਆ ਹੈ:<sup>4</sup> ਅਧਿਆਇ 9 ਵਿਚ ਉਹਦੀ ਮਨਬਦਲੀ ਅਤੇ ਅਧਿਆਇ 22 ਅਤੇ 26 ਵਿਚ ਇਸ ਰਸੂਲ ਵੱਲੋਂ ਆਪਣੀ ਮਨਬਦਲੀ ਦੂਜਿਆਂ ਨੂੰ ਦੱਸਣ ਦਾ ਵਰਣਨ ਹੈ<sup>5</sup> ਪੂਰੀ ਕਹਾਣੀ ਨੂੰ ਸਮਝਣ ਲਈ, ਅਸੀਂ ਇਹਨਾਂ ਤਿੰਨਾਂ ਵਿਰਤਾਂਤਾਂ ਨੂੰ ਮਿਲਾ ਲਵਾਂਗੇ।<sup>6</sup>

### ਆਡੋਲ ਸੋਚ (9:1, 2, 22:4, 5, 26:9-12)

ਸੌਲੁਸ ਵਿਚ ਹੋਣ ਵਾਲੇ ਬਦਲਾਅ ਨੂੰ ਸਮਝਣ ਲਈ ਸਾਨੂੰ ਮਨਬਦਲੀ ਤੋਂ ਪਹਿਲਾਂ ਦੀ ਉਹਦੀ ਜਿੰਦਗੀ ਬਾਰੇ ਜਾਣਨ ਦੀ ਲੋੜ ਹੈ। ਉਹਦੇ ਲੇਖਾਂ ਅਤੇ ਸੰਦੇਸ਼ਾਂ ਨੂੰ ਛਾਂਟ ਕੇ ਜੋ ਨਿੱਜੀ ਹਵਾਲੇ ਅਸੀਂ ਇਕੱਠੇ ਕਰਦੇ ਹਾਂ, ਉਨ੍ਹਾਂ ਚੋਂ ਇਕ ਕੱਟੜ ਨੌਜਵਾਨ ਦੀ ਤਸਵੀਰ ਮਿਲਦੀ ਹੈ ਜੋ ਆਪਣੇ ਇਸ ਵਿਚਾਰ ਵਿਚ ਅਡੋਲ ਹੈ ਕਿ ਹਰ ਮਸੀਹੀ<sup>7</sup> ਦਾ ਖਾਤਮਾ ਹੋ ਜਾਣਾ ਚਾਹੀਦਾ ਹੈ ਅਤੇ ਧਰਤੀ ਤੋਂ ਯਿਸੂ ਦਾ ਨਾਮ ਮਿਟ ਜਾਣਾ ਚਾਹੀਦਾ ਹੈ।

ਸੌਲੁਸ ਦਾ ਜਨਮ ਤਰਸੁਸ ਵਿਚ ਯਹੁਦੀ ਮਾਤਾ ਪਿਤਾ ਦੇ ਘਰ ਕਿਲਕੀਆ ਦੀ ਇਕ ਰੋਮੀ ਬਸਤੀ ਵਿਚ ਹੋਇਆ ਜੋ ‘ਕੋਈ ਆਮ ਸ਼ਹਿਰ ਨਹੀਂ ਸੀ।’<sup>8</sup> ਉਹਦਾ ਖਾਨਦਾਨ ਯਹੁਦਾ ਦੇ ਛੋਟੇ ਜਿਹੇ ਕਬੀਲੇ ਬਿਨਿਆਪੀਨ ਵਿੱਚੋਂ ਸੀ (ਫਿਲੋਪੀਆਂ 3: 5); ਉਹਦੇ ਮਾਂ ਪਿਛੇ ਨੇ ਆਪਣੇ ਕਬੀਲੇ ਦੇ ਸਭ ਤੋਂ ਮਸ਼ਹੂਰ ਨੁਮਾਇੰਦੇ ਸ਼ਾਉਲ ਬਾਦਸ਼ਾਹੋਂ ਦੇ ਨਾਅ ਤੇ ਉਹਦਾ ਨਾਂ ਰੱਖਿਆ ਸੀ। ਤਰਸੁਸ ਵਾਸੀ ਸੌਲੁਸ ਨੂੰ ਆਪਣੇ ਪਰਿਵਾਰ, ਜਾਇਦਾਦ, ਰੋਮੀ ਨਾਗਰਿਕਤਾ ਅਤੇ ਯਹੁਦੀ ਵਿਸ਼ਵਾਸ ਨਾਲ ਬੇਹੱਦ ਮੁਹੱਬਤ ਵਿਰਸੇ ਵਿਚ ਮਿਲੀ ਸੀ।<sup>9</sup> ਉਹਦਾ ਪਾਲਣ ਪੋਸ਼ਣ ਯਹੂਦੀ ਧਰਮ ਦੇ ‘ਸਭ ਤੋਂ ਖਰੇ ਪੰਥ’ ਵਿੱਚੋਂ ਇਕ ਫਰੀਸੀ (23: 6) ਦੇ ਰੂਪ ਵਿਚ ਹੋਇਆ।<sup>10</sup>

ਸੌਲੁਸ ਦਾ ਬਚਪਨ ਤਰਸੁਸ ਵਿਚ ਖੁਦਾ ਦੇ ਵਚਨ ਦਾ ਅਧਿਐਨ ਕਰਨ<sup>12</sup> ਅਤੇ ਦਸਤਕਾਰੀ ਸਿੱਖਣ ਵਿਚ ਬੀਤਿਆ।<sup>13</sup> ਜਦ ਉਹ ਛੋਟਾ ਹੀ ਸੀ ਤਾਂ ਉਹਨੂੰ ਇਕ ਪ੍ਰਸਿੱਧ ਯਹੂਦੀ ਧਰਮ ਗੁਰੂ ਗਮਲੀਏਲ (ਰਸੂਲਾਂ ਦੇ ਕੰਮ 22:3) ਦੀ ਸਰਨ ਵਿਚ ਅਧਿਐਨ ਲਈ ਯਹੂਸ਼ਲਮ ਭੇਜ ਦਿੱਤਾ ਗਿਆ।<sup>14</sup> ਵਿਸ਼ਲੇਸ਼ਕ ਸਮਝ, ਜੋਸ਼ਲੇਪਨ ਅਤੇ ਅੱਤ ਦੀ ਕਰਮਸ਼ਕਤੀ ਨਾਲ<sup>15</sup> ਉਹਨੇ ਯਹੂਦੀ ਸਮਾਜ ਵਿਚ ਆਪਣਾ ਖਾਸ ਥਾਂ ਬਣਾ ਲਿਆ ਸੀ (ਗਲਾਤੀਆਂ

1:14)। ਸਾਇਦ ਉਹ ਮਹਾਸਭਾ ਦਾ ਮੈਂਬਰ ਸੀ।<sup>16</sup> ਮੈਂਬਰ ਸੀ ਜਾਂ ਨਹੀਂ, ਪਰ ਇਹ ਪੱਕਾ ਹੈ ਕਿ ਉਹ ‘‘ਯਰੂਸਲਮ ਦੇ ਛਰੀਸ਼ੀਆਂ ਵਿੱਚੋਂ ਸਭ ਤੋਂ ਹੋਣਹਾਰ ਜਵਾਨਾਂ ਵਿੱਚੋਂ, ਯਹੂਦੀ ਵਿਸ਼ਵਾਸ ਲਈ ਇਕ ਮਹਾਨ ਆਗੂ ਬਣਨ ਦੇ ਰਾਹ ਤੇ ਸੀ।’’<sup>17</sup>

ਉਹ ਜਦ ਚਾਲੀ ਤੋਂ ਵੀ ਘੱਟ ਸਾਲਾਂ ਦਾ ਸੀ ਤਾਂ<sup>18</sup> ਤਾਂ ਉਹਨੇ ਮਹਿਸੂਸ ਕੀਤਾ ਕਿ ਉਹਦੇ ਪਿਆਰੇ ਯਹੂਦੀ ਧਰਮ ਤੇ ਰਾਹੋਂ ਭਟਕ ਜਾਣ ਦੀ ਮੁਸੀਬਤ ਆਵ ਪਈ ਹੈ।<sup>19</sup> ਉਹਦੇ ਹਜ਼ਾਰਾਂ ਯਹੂਦੀ ਸਾਥੀ ਮੂਸਾ ਦੀ ਸਰ੍ਹਾ ਵਿਚ ਆਪਣੇ ਵਿਸ਼ਵਾਸ ਤੋਂ ਯਿਸੂ ਨਾਮ ਦੇ ਇਕ ਅਗਿਆਤ ਗਲੀਲੀ ਤਰਖਾਣ ਵਿਚ ਵਿਸ਼ਵਾਸ ਕਰਨ ਲੱਗ ਪਏ ਸਨ। ਬਹੁਤ ਸਾਰੇ ਯਾਜਕ ਵੀ ਉਹਦੀਆਂ ਗੱਲਾਂ ਵਿਚ ਆ ਗਏ ਸਨ (6:7)। ਉਹਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਹ ਸਲੀਬ ਉੱਤੇ ਚੜ੍ਹਨ ਵਾਲੇ ਇਕ ਮੁਜਰਮ ਦੇ ਪਿੱਛੇ ਲੱਗਾਣੇ ਵਾਲੇ ਲੋਕਾਂ ਨੂੰ ਕਿਵੇਂ ਸਮਝਾਏ। ਭਲਾ ਸ਼ਰੂਆਤੀਆਂ ਦੱਸਿਆ ਸੀ ਕਿ ‘‘ਸਰਾਪੀ ਹੈ ਹੋਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈੰ’’? (ਵੇਖੋ ਗਲਾਤੀਆਂ 3:13; ਵਿਵਸਥਾਸਾਰ 21:22, 23।)

ਉਹਦੇ ਸਲਾਹਕਾਰ ਗਮਲੀਏਲ ਨੇ ਭੀੜ ਨੂੰ ਸਾਂਤ ਕਰਨ ਲਈ ਹਿੱਸਾ ਅਤੇ ਤਜਰਬੇ ਰਹਿਤ ਲਹਿਰ ਦੀ ਵਰਤੋਂ ਕਰਨ ਨੂੰ ਗਲਤ ਕਿਹਾ ਅਤੇ ਸਾਵਧਾਨੀ ਵਰਤਣ ਲਈ ਕਿਹਾ ਸੀ,<sup>20</sup> ਕਿਉਂਕਿ ਸੌਲੁਸ ਦੀ ਸਪਸ਼ਟ ਸੌਚ ਸੀ ਕਿ ਯਹੂਦੀ ਧਰਮ ਅਤੇ ਮਸੀਹੀਅਤ ਨਾਲੋਂ ਨਾਲ ਨਹੀਂ ਚੱਲ ਸਕਦੇ। ਯਹੂਦੀ ਧਰਮ ਨੂੰ ਵਧਾਉਣ ਲਈ ਮਸੀਹੀਅਤ ਦਾ ਖਤਮ ਹੋਣਾ ਜ਼ਰੂਰੀ ਸੀ। ਯਰੂਸਲਮ ਦੀ ਸਿਆਸੀ ਤਾਤਕ ਦੀ ਹਮਾਇਤ ਨਾਲ ਉਹਨੇ ਯਹੂਦੀ ਧਰਮ ਦੇ ਦਿਲ ਨੂੰ ਖਾਣ ਵਾਲੀ ਗੰਭੀਰ ਬੁਰਾਈ ਨੂੰ ਕੱਢਣ ਲਈ ਇਕ ਵੱਡੀ ਮੁਹਿੰਮ ਚਲਾਈ<sup>21</sup> ਬਾਅਦ ਵਿਚ ਉਹਨੇ ਉਸ ਧੁਨ ਬਾਰੇ ਲਿਖਿਆ ਜੋ ਉਹਨੂੰ ਖਾਈ ਜਾ ਰਹੀ ਸੀ:

ਅਰ ਮੈਂ ਪੁਰਖਾਂ ਅਤੇ ਤੀਵੀਆਂ ਨੂੰ ਬੰਨ੍ਹ ਬੰਨ੍ਹ ਕੇ ਅਰ ਕੈਦ ਵਿਚ ਪੁਆ ਕੇ ਇਸ ਪੰਥ  
ਦੇ ਲੋਕਾਂ ਨੂੰ ਮੌਤ ਤੀਕਰ ਸਤਾਇਆ (ਰਸੂਲਾਂ ਦੇ ਕੰਮ 22:4)।

ਅਰ ਜਾਂ ਤੇਰੇ ਸ਼ਹੀਦ ਇਸਤੀਫਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ... ਉਹ ਦੇ  
ਖੂਨੀਆਂ ਦੇ ਬਸਤਰਾਂ ਦੀ ਰਾਖੀ ਕਰਦਾ ਸਾਂ (22:20)।

... ਬਹੁਤ ਸੰਤਾਂ ਨੂੰ ਕੈਦਖਾਨਿਆਂ ਵਿਚ ਬੰਦ ਕੀਤਾ ਅਤੇ ਜਾਂ ਉਹ ਮਾਰੇ ਜਾਂਦੇ ਸਨ  
ਤਾਂ ਮੈਂ ਉਨ੍ਹਾਂ ਦੇ ਵਿਚੁੱਧ ਹਾਮੀ ਭਰਦਾ ਸਾਂ (26:10)।

... ਮੈਂ ਪ੍ਰਮੇਸ਼ਵਰ ਦੀ ਕਲੀਸ਼ੀਆ ਨੂੰ ... ਬਰਬਾਦ ਕਰਦਾ ਸਾਂ (ਗਲਾਤੀਆਂ  
1:13)।

ਪ੍ਰਭੂ ਹੀ ਜਾਣਦਾ ਹੈ ਕਿ ਸੌਲੁਸ ਦੀਆਂ ਕੋਸ਼ਸ਼ਾਂ ਨਾਲ ਕਿਨੇ ਮਸੀਹੀ ਸ਼ਹੀਦ ਹੋਏ ਹੋਣਗੇ।<sup>22</sup>

ਜਦ ਯਿਸੂ ਦੇ ਚੇਲੇ ਯਰੂਸਲਮ ਤੋਂ ਨੱਸ ਗਏ (8:1), ਤਾਂ ਸੌਲੁਸ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਧਰਮ ਤਿਆਗ ਦੀ ਪ੍ਰਵਿਰਤੀ ਨੂੰ ਕੁਚਲ ਦਿੱਤਾ ਗਿਆ ਹੈ। ਫਿਰ ਖਬਰ ਆਈ ਕਿ ਯਿਸੂ ਦੇ ਚੇਲੇ ਜਿੱਧਰ ਵੀ ਜਾਂਦੇ, ਉਹ ਆਪਣੇ ਵਿਸ਼ਵਾਸ ਨੂੰ ਫੈਲਾਈ ਜਾ ਰਹੇ ਸਨ (8:4)। ਜੇ ਕਿਸੇ ਵਿਚ ਲਗਨ ਘੱਟ ਹੁੰਦੀ ਤਾਂ ਉਹ ਆਪਣੀ ਹਾਰ ਮੰਨ ਚੁੱਕਿਆ ਹੁੰਦਾ ਪਰ ਸੌਲੁਸ ਨੇ ਹਾਰ

ਨਹੀਂ ਮੰਨੀ। ਉਹ ਤਾਂ ਇਨ੍ਹਾਂ ਮਸੀਹੀਆਂ ਨੂੰ ਮੁਕਾਉਣ ਤੇ ਤੁਲਿਆ ਹੋਇਆ ਸੀ! ਉਹਨੂੰ ਯਕੀਨ ਸੀ ਕਿ ਇਸ ਵਾਰ ਉਹ ਨਹੀਂ ਬਚਣਗੇ!

ਸੌਲਸ ਦੀ ਨੀਤੀ ਕਈ ਕਾਨੂੰਨੀ ਸਿਧਾਂਤਾਂ ਤੇ ਅਧਾਰਤ ਸੀ:<sup>23</sup> (1) ਯਹੂਦੀ ਸ਼ਰਾਵਾ ਦੇ ਕਾਨੂੰਨ ਮੁਤਾਬਕ ਸਾਰੀ ਦੁਨੀਆਂ ਦੇ ਯਹੂਦੀ ਮਹਾਯਾਜਕ ਦੇ ਅਧੀਨ ਸਨ (ਇਸ ਲਈ ਮਹਾਯਾਜਕ ਦੀ ਚਿੱਠੀ ਦਾ ਬੜਾ ਅਸਰ ਸੀ)। (2) ਰੋਮੀ ਕਾਨੂੰਨ ਦੇ ਤਹਿਤ ਮਸੀਹੀ ਲੋਕ ਕਾਨੂੰਨੀ ਤੌਰ ਤੇ ਯਹੂਦੀ ਭਾਵ ਆਪਣਾ ਧਰਮ ਤਿਆਗਣ ਵਾਲੇ ਯਹੂਦੀ ਹੀ ਸਨ, ਆਖਰ ਉਹ ਯਹੂਦੀ ਹੀ ਸਨ। (ਜੇ ਯਹੂਦੀ ਅਧਿਕਾਰੀ ਯਹੂਦੀ ਮਸੀਹੀਆਂ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਕੁਝ ਕਰਦੇ ਤਾਂ ਇਸ ਨਾਲ ਰੋਮੀਆਂ ਨੂੰ ਕੋਈ ਦਿੱਕਤ ਨਹੀਂ ਸੀ।)

ਮਹਾਯਾਜਕ ਤੋਂ (9:2), ਸਭਾ ਤੋਂ (22:5) ਅਤੇ ਹੋਰ ਯਹੂਦੀ ਅਧਿਕਾਰਿਆਂ ਤੋਂ (26:10, 12) ਲਿਖਤੀ ਇਖਤਿਆਰ ਲੈ ਕੇ ਸੌਲਸ ਆਪਣੇ ਹਥਿਆਰਬੰਦ ਸਾਬੀਆਂ ਨੂੰ ਨਾਲ ਲੈ ਕੇ ਆਲੇ ਦੁਆਲੇ ਦੇ ‘ਵਿਦੇਸ਼ੀ ਸ਼ਹਿਰਾਂ’<sup>24</sup> ਵੱਲ ਚੱਲ ਪਿਆ। ਉੱਥੋਂ ਦੇ ਸਥਾਨਕ ਸਮਾਜ (ਸਿਨਾਗੋਗ) ਦੇ ਅਧਿਕਾਰਿਆਂ ਦੀ ਮਦਦ ਨਾਲ, ਯਿਸੂ ਦੇ ਪੈਰੋਕਾਰਾਂ ਨੂੰ ਘੇਰ ਕੇ ਉਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਯਹੂਸਲਮ ਵਿਚ ਫੜ ਲਿਆਇਆ।

ਅਧਿਆਏ 9 ਦੇ ਸ਼ੁਰੂ ਵਿਚ, ਸੌਲਸ ਆਪਣੇ ਹੁਣ ਤਕ ਦੇ ਸਭ ਤੋਂ ਜੋਸ਼ੀਲੇ ਸਫਰ ਦੀ ਤਿਆਰੀ ਕਰ ਰਿਹਾ ਸੀ। ਉਹਦਾ ਇਹ ਸਫਰ ਪੁਰਾਣੇ ਦਾਮਿਸ਼ਕ ਸ਼ਹਿਰ ਲਈ ਸੀ:

ਪਰ ਸੌਲਸ ਪ੍ਰਭੂ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ<sup>25</sup> ਤੇ ਦਮ ਮਾਰਦਾ ਹੋਇਆ ਸਰਦਾਰ ਯਾਜਕ<sup>26</sup> [ਅਤੇ ਸਭਾ (ਰਸੂਲਾਂ ਦੇ ਕੰਮ 22:5)] ਦੇ ਕੋਲ ਗਿਆ। ਅਤੇ [ਉਨ੍ਹਾਂ ਤੋਂ (ਰਸੂਲਾਂ ਦੇ ਕੰਮ 22:5)] ਉਸ ਕੋਲੋਂ ਦਾਮਿਸ਼ਕ ਦੀਆਂ ਸਮਾਜਾਂ ਦੇ ਨਾਂਅ<sup>27</sup> ਇਸ ਪ੍ਰਕਾਰ ਦੀਆਂ ਚਿੱਠੀਆਂ ਮੰਗੀਆਂ ਭਈ ਜੋ<sup>28</sup> ਇਸ ਪੰਥ ਦੇ ਮੈਨੂੰ ਮਿਲਣ<sup>29</sup> ਭਾਵੇਂ ਮਨੁੱਖ ਭਾਵੇਂ ਤੀਵੀਂ ਤਾਂ ਉਨ੍ਹਾਂ ਨੂੰ ਬੰਧੇ ਹੋਏ [ਸਜ਼ਾ ਦੇਣ ਲਈ ਕੈਦੀ ਬਣਾ ਕੇ (ਰਸੂਲਾਂ ਦੇ ਕੰਮ 22:5)] ਯਹੂਸਲਮ ਵਿਚ ਲਿਆਵਾਂ (9:1, 2)।

ਦਾਮਿਸ਼ਕ ਯਹੂਸਲਮ ਤੋਂ 140 ਮੀਲ ਉੱਤਰ, ਉੱਤਰ ਪੱਛਮ ਵੱਲ ਸਭ ਤੋਂ ਵੱਧ ਅਬਾਦੀ ਵਾਲੇ ਕੇਂਦਰਾਂ ਵਿੱਚੋਂ ਇਕ ਸੀ<sup>30</sup> ਇੱਥੇ ਤਕ ਪੈਦਲ ਜਾਣ ਵਿਚ ਇਕ ਹਫਤਾ ਲਗ ਜਾਂਦਾ ਸੀ<sup>31</sup>

ਟੀਕਾਕਾਰਾਂ ਨੇ ਜਾਣ ਸਮੇਂ ਸੌਲਸ ਦੇ ਮਨ ਵਿਚ ਅਜਾਦੀ ਨਾਲ ਉੱਠੀ ਹੋਈ ਹਲਚਲ ਨੂੰ ਭਾਪ ਲਿਆ ਹੈ,<sup>32</sup> ਪਰ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਇਸ ਜੋਸ਼ੀਲੇ ਨੌਜਵਾਨ ਦੇ ਦਿਸਾਨਾ ਵਿਚ ਰਾਹ ਵਿਚ ਚੱਲਦਿਆਂ ਕਈ ਵਿਚਾਰ ਆਉਂਦੇ ਹੋਣਗੇ:<sup>33</sup> ਇਸਤੀਫਾਨ ਦਾ ਜ਼ਬਰਦਸਤ ਸੰਦੇਸ਼ ਅਤੇ ਉਹਦੇ ਮਰਨ ਦਾ ਢੰਗ ਸਤਾਅ ਸਹਿ ਕੇ ਵੀ ਯਿਸੂ ਦੇ ਪੈਰੋਕਾਰਾਂ ਵੱਲੋਂ ਆਪਣੇ ਵਿਸ਼ਵਾਸ ਨੂੰ ਬਣਾਈ ਰੱਖਣਾ, ਇੱਥੋਂ ਤਕ ਕਿ ਗਮਲੀਏਲ ਦਾ ਤਰਕ ਵੀ ਕਿ ਜੇ ਮਸੀਹੀਅਤ ਭੁਦਾ ਵੱਲੋਂ ਨਹੀਂ ਹੈ ਤਾਂ ਇਹ ਆਪਣੇ ਅਪ ਖਤਮ ਹੋ ਜਾਵੇਗੀ। (ਮਸੀਹੀਅਤ ਦੇ ਸਿਟਣ ਦਾ ਕੋਈ ਅਸਾਰ ਨਹੀਂ ਲੱਭਦਾ ਸੀ!) ਇਹਦੇ ਨਾਲ ਹੀ ਸਾਨੂੰ ਇਸ ਰਸੂਲ ਦੀ ਮਨਬਦਲੀ ਤੋਂ ਪਹਿਲਾਂ ਉਹਦੇ ਆਪਣੇ ਵਾਕਾਂ ਨੂੰ ਅਹਿਮੀਅਤ ਦੇਣ ਦੀ ਲੋੜ ਹੈ:

ਹੇ ਭਰਵੇ, ਮੈਂ ਅੱਗੇ ਤੀਕ ਪੂਰੀ ਨੇਕਨੀਅਤੀ ਨਾਲ ਪ੍ਰਮੇਸ਼ਵਰ ਦੇ ਅੱਗੇ ਚੱਲਦਾ ਰਿਹਾ ਹਾਂ (23:1)।

... ਪ੍ਰਮੇਸ਼ਵਰ ... ਜਿਹਦੀ ਮੈਂ ਆਪਣਿਆਂ ਵਡ ਵਡੋਰਿਆਂ ਵਾਂਗੂ ਸੁੱਧ ਅੰਤਹਕਰਨ  
ਨਾਲ ਉਪਾਸਨਾ ਕਰਦਾ ਹਾਂ (2 ਤਿਮੋਖਿਊਸ 1:3)।

ਮੈਂ ਤਾਂ ਆਪਣੇ ਚਿੱਤ ਵਿਚ ਇਹ ਸਮਝਿਆ ਭਈ ਜਿਸੂ ਨਾਸਰੀ ਦੇ ਨਾਮ ਦੇ ਵਿਰੁੱਧ  
ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ (26:9)।

ਗਲਾਤੀਆਂ 1:15 ਤੋਂ ਸੰਕੇਤ ਮਿਲਦਾ ਹੈ ਕਿ ਪੌਲਸ ਨੇ ਬਾਅਦ ਵਿਚ ਛੈਸਲਾ ਲਿਆ  
ਕਿ ਜੋ ਕੁਝ ਵੀ ਹੋਇਆ ਉਸ ਨਾਲ ਉਹਦੀ ਮਨਬਦਲੀ ਨਾਲ ਰਾਹ ਤਿਆਰ ਹੋਇਆ। ਪਰ  
ਮਸੀਹ ਦੇ ਦਰਸ਼ਣ ਤੋਂ ਪਹਿਲਾਂ ਉਹਦੇ ਅੰਤਹਕਰਣ ਦੇ ਝੰਜੜੇ ਜਾਣ ਦੀ ਗੱਲ ਅਤਿਕਥਨੀ ਹੀ  
ਹੋਵੇਗੀ<sup>34</sup> ਸੌਲਸ ਦਾ ਇਗਾਦਾ ਸਫਰ ਦੇ ਅਖੀਰ ਵਿਚ ਵੀ ਉਨ੍ਹਾਂ ਹੀ ਮਜ਼ਬੂਤ ਸੀ ਜਿਨ੍ਹਾਂ ਸੁਰੂ  
ਵਿਚ ਸੀ। ਉਹਦੀ ਮਨਬਦਲੀ ਆਪਣੇ ਅੰਤਹਕਰਣ ਦੇ ਦੋਸ਼ ਕਾਰਣ ਨਹੀਂ, ਸਗੋਂ ਦਿਆਲੂ  
ਮਸੀਹੀ ਕਰਦੇ ਸੀ।

### **ਅਕਲਪਿਤ ਸਾਹਮਣਾ (9:3-5, 22:6-8, 26:13-15)**

ਸਫਰ ਦੇ ਆਖਰੀ ਦਿਨ, ਦੁਪਹਿਰ ਹੋਣ ਵਾਲੀ ਸੀ। ਦਮਿਸਕ ਦੀ ਸ਼ਹਿਰਪਨਾਹ ਦਿਸ਼ਣ  
ਲੱਗ ਪਈ ਸੀ। ਆਮ ਤੌਰ ਤੇ ਮੁਸਾਫਿਰ ਦੁਪਹਿਰ ਦੀ ਧੁੱਪ ਤੋਂ ਬਚਣ ਲਈ ਅਰਾਮ ਕਰਨ  
ਲਈ ਰੁਕ ਜਾਂਦੇ ਸਨ; ਪਰ ਸੌਲਸ ਨੇ ਜੋ ਕਿ ਆਪਣੀ ਖੂਨੀ ਖੋਜ ਸ਼ੁਰੂ ਕਰਨ ਲਈ ਬੇਚੈਨ ਸੀ,  
ਆਪਣੇ ਸਾਥੀਆਂ ਨੂੰ ਚੱਲਦੇ ਰਹਿਣ ਲਈ ਕਿਹਾ। ਫਿਰ, ਅਚਾਨਕ ਉਹਦੀ ਦੁਨੀਆਂ ਹੀ  
ਉਲਟੀ ਪੁਲਟੀ ਹੋ ਗਈ:

ਜਾਂ ਉਹ ਚਲਿਆ ਜਾਂਦਾ ਸੀ ਤਾਂ ਐਉਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆ  
ਢੁੱਕਿਆ [ਦੁਪਹਿਰ ਦੇ ਕਰੀਬ (ਰਸੂਲਾਂ ਦੇ ਕੰਮ 22:6)] ਅਤੇ ਅਚਾਨਕ ਅਕਾਸ਼ੋਂ  
ਇਕ ਰੋਸ਼ਨੀ ਚੁਫੇਰੇ [ਬਹੁਤ ਤੇਜ (ਰਸੂਲਾਂ ਦੇ ਕੰਮ 22:6)] ਉਹ ਦੇ [ਅਤੇ ਉਨ੍ਹਾਂ  
ਦੇ ਜੋ (ਉਹਦੇ) ਨਾਲ ਜਾ ਰਹੇ ਸਨ (ਰਸੂਲਾਂ ਦੇ ਕੰਮ 26:13)] ਚਮਕੀ [ਸੂਰਜ  
ਨਾਲੋਂ ਵੀ ਤੇਜ (ਰਸੂਲਾਂ ਦੇ ਕੰਮ 26:13)]। ਤਾਂ ਉਹ ਭੁੰਜੇ ਡਿੱਗ [ਪਏ] ਅਤੇ  
[ਉਹਨੇ] ਇਕ ਅਵਾਜ਼ [ਇਬਰਾਨੀ ਭਾਸ਼ਾ ਵਿਚ<sup>35</sup>] ਸੂਣੀ ਜੋ ਉਹ ਨੂੰ ਕਹਿੰਦੀ ਸੀ,  
ਹੋ ਸੌਲਸ, ਹੋ ਸੌਲਸ!<sup>36</sup> ਤੂ ਮੈਨੂੰ ਕਿਉਂ ਸਤਾਉਂਦਾ ਹੈ? [ਪ੍ਰੀਣ ਦੀ ਆਰ ਉੱਤੇ  
ਲੱਤ ਮਾਰਨੀ ਤੇਰੇ ਲਈ ਅੰਖੀ ਹੈ]<sup>37</sup>] (9:3, 4)?

ਚੁਪਿਆ ਦੇਣ ਵਾਲੀ ਰੋਸ਼ਨੀ ਨੇ ਸੱਕ ਦੀ ਕੋਈ ਥਾਂ ਨਹੀਂ ਰਹਿਣ ਦਿੱਤੀ ਸੀ। ਇਹ ਦਰਸ਼ਣ  
ਸਵਰਗ ਤੋਂ ਸੀ! ਸੌਲਸ ਨੇ ਇਕ ਮਨੁੱਖ ਨੂੰ ਵੇਖਿਆ ਸੀ,<sup>38</sup> ਪਰ ਉਹ ਇਸ ਮਨੁੱਖ ਨੂੰ ਇਕਦਮ  
ਪਛਾਣ ਨਹੀਂ ਸਕਿਆ ਸੀ। ਇਹ ਕੌਣ ਸੀ ਅਤੇ ਉਹਨੇ ਇੰਜ ਕਿਉਂ ਕਿਹਾ ਸੀ ਕਿ ਉਹ ਉਹਨੂੰ ਸਤਾ  
ਰਿਹਾ ਹੈ? ਘਬਰਾਏ ਹੋਏ ਸੌਲਸ ਨੇ ਪੁੱਛਿਆ, ‘ਪ੍ਰਭੂ ਜੀ, ਤੂ ਕੌਣ ਹੈ?’ ਜਵਾਬ ਮਿਲਿਆ,  
‘ਮੈਂ ਜਿਸੂ [ਨਾਸਰੀ (ਰਸੂਲਾਂ ਦੇ ਕੰਮ 22:8)] ਹਾਂ ਜਿਹਨੂੰ ਤੂ ਸਤਾਉਂਦਾ ਹੈ’’ (9:5)!

ਕਈ ਲੋਕ ਜੋ ਬਾਈਬਲ ਦੇ ਮੋਅਜ਼ਜ਼ਿਆਂ ਤੋਂ ਇਨਕਾਰ ਕਰਦੇ ਹਨ, ਇਹ ਦਾਅਵਾ  
ਕਰਦੇ ਹਨ ਕਿ ਸੌਲਸ ਨੇ ਪ੍ਰਭੂ ਨੂੰ ਨਹੀਂ ਵੇਖਿਆ, ਸਗੋਂ ਉਸ ਨੂੰ ਤਾਂ ਬਿਜਲੀ ਚਮਕਣ ਨਾਲ  
ਮਿਰਗੀ ਦਾ ਦੌਰਾ<sup>39</sup> ਪਿਆ ਸੀ! (ਜੇ ਇਹ ਸਹੀ ਹੈ, ਤਾਂ ਸਾਨੂੰ ਦੁਆ ਕਰਨੀ ਚਾਹੀਦੀ ਹੈ ਕਿ

ਸਭ ਲੋਕਾਂ ਨੂੰ ਬਿਜਲੀ ਡਿੱਗਣ ਨਾਲ ਮਿਰਗੀ ਦੇ ਦੌਰੇ ਪੈਣ, ਜੇ ਇਸ ਤਰ੍ਹਾਂ ਦੇ ਅਨੁਭਵ ਨਾਲ ਉਹ ਯਿਸੂ ਦੇ ਜੋਸ਼ੀਲੇ ਸੇਵਕ ਬਣ ਸਕਦੇ ਹਨ!) ਕਿਨਾ ਬੇਵੁਫ਼ੀ ਵਾਲਾ ਸੁਝਾਅ ਹੈ! ਪੌਲਸ ਦੀਆਂ ਪੱਤਰੀਆਂ ਪੜ੍ਹਨ ਵਾਲੇ ਕਿਸੇ ਵੀ ਇਨਸਾਨ ਲਈ ਇਸ ਗੱਲ ਤੋਂ ਪ੍ਰਭਾਵਿਤ ਹੋਣਾ ਜ਼ਰੂਰੀ ਹੈ ਕਿ ਉਹ ਇਕ ਸੁਝਵਾਨ ਆਦਮੀ ਸੀ ਅਤੇ ਕਿਸੇ ਕਲਪਨਾ ਦੇ ਵੱਸ ਵਿਚ ਨਹੀਂ ਸੀ। ਉਹ ਸਰੀਰਕ ਵੇਦਨਾ ਅਤੇ ਸਵਰਗੀ ਦਰਸ਼ਣ ਵਿਚ ਫਰਕ ਕਰ ਸਕਦਾ ਸੀ! ਫਿਰ ਸੌਲਸ ਅਤੇ ਉਹਦੇ ਨਾਲ ਜਾ ਰਹੇ ਸਭ ਲੋਕ ਜ਼ਮੀਨ ਤੇ ਡਿੱਗ ਪਏ ਸਨ। ਭਲਾ ਉਨ੍ਹਾਂ ਨੂੰ ਵੀ ਇਕੱਠਿਆਂ ਹੀ ਮਿਰਗੀ ਦੇ ਦੌਰੇ ਪਏ ਸਨ? ਅਤੇ ਵੈਦ ਲੂਕਾ ਜੋ ਮਿਰਗੀ ਦੇ ਲੱਛਣਾਂ ਤੋਂ ਵਾਕਫ ਸੀ, ਉਹਨੇ ਦੱਸਿਆ ਕਿ ਅਸਲ 'ਚ ਕੀ ਹੋਇਆ ਸੀ: ਜੀ ਉੱਠੋ ਪ੍ਰਭੂ ਨੇ ਸੌਲਸ ਨੂੰ ਦਰਸ਼ਣ ਦਿੱਤਾ ਅਤੇ ਕਿਹਾ, ‘ਮੈਂ ਯਿਸੂ ਹਾਂ; ਜਿਹੂੰ ਤੂ ਸਤਾਉਂਦਾ ਹੈਂ।’<sup>40</sup>

ਉਸ ਅਜੀਬ ਐਲਾਨ ਨਾਲ ਸੌਲਸ ਦੇ ਮਨ ਵਿਚ ਆਏ ਵਿਚਾਰਾਂ ਦੀ ਕਲਪਨਾ ਕਰੋ। ਯਿਸੂ ਦੇ ਚੇਲੇ ਪ੍ਰਚਾਰ ਕਰਦੇ ਸਨ ਕਿ ਉਹ ਮਹਿਆ ਹੋਇਆ ਨਹੀਂ ਸਗੋਂ ਜ਼ਿੰਦਾ ਹੈ, ਅਤੇ ਉਹ ਸਹੀ ਸਨ! ਉਨ੍ਹਾਂ ਦਾ ਦਾਅਵਾ ਸੀ ਕਿ ਉਹ ਖੁਦਾ ਹੈ ਅਤੇ ਉਹ ਸੀ ਵੀ! ਉਹ ਜ਼ੋਰ ਦੇ ਕੇ ਕਹਿੰਦੇ ਸਨ ਕਿ ਉਹ ਹੀ ਮਸੀਹ ਹੈ ਅਤੇ ਉਹ ਸੀ ਵੀ! ਉਹ ਸਹੀ ਸਨ ਅਤੇ ਉਹ ਗਲਤ ਸੀ, ਪੂਰੀ ਤਰ੍ਹਾਂ ਗਲਤ! ਜਿਸ ਖੁਦਾ ਨਾਲ ਉਹ ਪਿਆਰ ਕਰਦਾ ਸੀ ਉਸ ਦੇ ਵਾਸਤੇ ਲੜਨ ਦੀ ਬਚਾਏ, ਉਹ ਖੁਦਾ ਦੇ ਖਿਲਾਫ਼ ਲੜ ਰਿਹਾ ਸੀ!

ਭਾਵੇਂ ਸੌਲਸ ਦਾ ਜੁਲਮ ਯਿਸੂ ਦੇ ਪੈਰੋਕਾਰਾਂ ਲਈ ਹੀ ਸੀ, ਪਰ ਸਵਰਗੀ ਮੁਲਾਕਾਤ ਕਰਨ ਵਾਲੇ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਮਸੀਹ ਦੇ ਚੇਲਿਆਂ ਨੂੰ ਸਤਾ ਕੇ ਅਸਲ 'ਚ ਉਹ ਚਿੰਨ੍ਹ ਸਤਾ ਰਿਹਾ ਸੀ!<sup>41</sup> ਮਸੀਹੀ ਲੋਕਾਂ ਨੂੰ ਗਿਫ਼ਤਾਰ ਕਰਕੇ ਉਹਨੇ ਯਿਸੂ ਨੂੰ ਹੀ ਗਿਫ਼ਤਾਰ ਕੀਤਾ! ਮਸੀਹੀ ਲੋਕਾਂ ਨੂੰ ਸਤਾ ਕੇ ਉਹਨੇ ਮਸੀਹ ਨੂੰ ਹੀ ਸਤਾਇਆ ਸੀ! ਮਸੀਹੀ ਲੋਕਾਂ ਦੀ ਕਰਕੇ ਉਨ੍ਹਾਂ ਪ੍ਰਮੇਸ਼ਵਰ ਦੇ ਪੁੱਤਰਾਂ ਨੂੰ ਕਤਲ ਕੀਤਾ ਸੀ!<sup>42</sup>

ਉਹ ‘‘ਸਰ੍ਵਾ ਵਾਲੇ ਧਰਮ’’ ਵਿਚ ਆਪਣੇ ਨਿਹਕਲੰਕ ਹੋਣ ਤੇ ਆਕੜਦਾ ਸੀ (ਫਿਲਿਪੀਆਂ 3:6); ਹੁਣ ਉਹਨੂੰ ਸਮਝ ਆਈ ਕਿ ਉਹ ਤਾਂ ਪਾਪੀਆਂ ਵਿੱਚੋਂ ‘‘ਸਭ ਤੋਂ ਵੱਡਾ’’ ਸੀ (1 ਤਿਮੋਥਿਊਸ 1:15)! ਕੰਬਦੇ ਕੰਬਦੇ ਉਹਨੇ ਪੁੱਛਿਆ, ‘‘ਪ੍ਰਭੂ ਜੀ, ਮੈਂ ਕੀ ਕਰਾਂ?’’ (22: 10)। ਭਲਾ ਉਹਦੇ ਲਈ ਕੋਈ ਉਮੀਦ ਸੀ?

### **ਅਨੇਖੀ ਰੁਲੋਂਤੀ (9:6-9, 22:9-11, 26:16-18)**

ਪ੍ਰਭੂ ਦੇ ਦਰਸ਼ਣ ਵਾਂਗ ਹੀ ਉਹਦਾ ਜਵਾਬ ਵੀ ਪਰੋਸ਼ਾਨ ਕਰਨ ਵਾਲਾ ਸੀ। ਯਿਸੂ ਨੇ ਸੌਲਸ ਨੂੰ ਜ਼ਮੀਨ ਤੇ ਸ਼ੁਕਣ ਤੋਂ ਮਨ੍ਹਾ ਕੀਤਾ:

ਪਰ ਉੱਠੋ ਅਤੇ ਆਪਣੇ ਪੈਰਾਂ ਉੱਤੇ ਖਲੋ ਜਾ; ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ ਭਈ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿਚ ਤੈਂ ਮੈਨੂੰ ਵੇਖਿਆ<sup>43</sup> ਅਤੇ ਜਿਹਨਾਂ ਵਿਚ ਮੈਂ ਤੈਨੂੰ ਵਿਖਾਈ ਦਿਆਂਗਾ<sup>44</sup> ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ<sup>45</sup> ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ<sup>46</sup> ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਹਾਂ। ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹੇ ਦੇਵੇਂ ਭਈ ਉਹ ਹਨ੍ਹੇਰੇ ਤੋਂ ਚਾਨਣ ਦੀ ਵੱਲ ਅਤੇ ਸੈਤਾਨ ਦੇ ਵੱਸ ਤੋਂ ਪ੍ਰਮੇਸ਼ਵਰ ਦੀ ਵੱਲ ਮੁੜਨ ਕਿ ਉਹ ਪਾਪਾਂ

ਦੀ ਮਾਫ਼ੀ ਅਤੇ ਉਨ੍ਹਾਂ ਵਿਚ ਜੋ ਮੇਰੇ ਉੱਤੇ ਨਿਹਚਾ ਕਰ ਕੇ ਪਵਿੱਤਰ ਹੋਏ ਹਨ ਵਿਰਸਾ  
ਪਾਉਣ (26: 16-18) <sup>47</sup>

ਇਸ ਤੋਂ ਵੱਡੀ ਚੁਣੌਤੀ ਹੋਰ ਨਹੀਂ ਹੈ! ਵਿਦਵਾਨ ਸਵਾਲ ਕਰਦੇ ਹਨ ਕਿ ਯਿਸੂ ਨੇ ਸੌਲੁਸ  
ਨੂੰ ਦਰਸ਼ਣ ਕਿਉਂ ਦਿੱਤਾ, ਪਰ ਪ੍ਰਭੂ ਨੇ ਆਪ ਉਸ ਨੂੰ ਇਹਦਾ ਕਾਰਣ ਦੱਸਿਆ। ਉਹਨੇ ਸੌਲੁਸ  
ਨੂੰ ਕਿਹਾ, ‘‘ਮੈਂ ਤੈਨੂੰ ‘ਇਸ ਲਈ’ ਦਰਸ਼ਣ ਦਿੱਤਾ ਹੈ’’ (ਆਇਤ 16)। ਉਸ ਮਕਸਦ ਨੂੰ  
ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ।

ਪਹਿਲਾ, ਯਿਸੂ ਨੇ ਸੌਲੁਸ ਨੂੰ ਗਵਾਹ ਠਹਿਰਾਉਣ ਲਈ ਦਰਸ਼ਣ ਦਿੱਤਾ, ‘‘ਉਨ੍ਹਾਂ ਗੱਲਾਂ  
ਦਾ ... ਤੈਨੂੰ ... ਸਾਖੀ ਠਹਿਰਾਵਾਂ’’ (ਆਇਤ 16)। ਰਸੂਲ ਹੋਣ ਦੀਆਂ ਯੋਗਤਾਵਾਂ ਵਿੱਚੋਂ  
ਇਕ ਯਿਸੂ ਦੇ ਜੀ ਉੱਠਣ ਦਾ ਗਵਾਹ ਹੋਣਾ ਵੀ ਸੀ (1:21, 22)। ਬਾਅਦ ਵਿਚ, ਜਦੋਂ  
ਮਸੀਹ ਦੇ ਜੀ ਉੱਠਣ ਦੇ ਦਰਸ਼ਣਾਂ ਬਾਰੇ ਦੱਸਦਿਆਂ, ਤਾਂ ਉਸ ਨੇ ਕਿਹਾ, ‘‘ਅਤੇ ਸਭ ਦੇ ਪਿੱਛੋਂ  
ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇਕ ਅਧੂਰੇ ਜੀਮ ਨੂੰ। ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ’’  
(1 ਕੁਰਿੰਬੀਆਂ 15:8, 9)। ਉਹਨੇ ਇਸੇ ਕਲੀਸੀਆ ਨੂੰ ਲਿਖਿਆ, ‘‘ਕੀ ਮੈਂ ਰਸੂਲ ਨਹੀਂ;  
ਕੀ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ?’’ (1 ਕੁਰਿੰਬੀਆਂ 9:1)।

ਤੂਜਾ, ਯਿਸੂ ਨੇ ਸੌਲੁਸ ਨੂੰ ਗੈਰ ਕੌਮਾਂ ਵਿਚ ਗਵਾਹ ਠਹਿਰਾਉਣ ਲਈ ਦਰਸ਼ਣ ਦਿੱਤਾ  
ਅਤੇ ਕਿਹਾ, ‘‘... ਪਰਾਈਆਂ ਕੌਮਾਂ ... ਦੇ ਕੋਲ ਮੈਂ ਤੈਨੂੰ ਘੱਲਦਾ ਹਾਂ’’ (26:17)। ਪੌਲਸ  
ਨੂੰ ਪੂਰੀ ‘‘ਦੁਨੀਆਂ ਦਾ ਰਸੂਲ’’ ਕਿਹਾ ਗਿਆ ਹੈ, ਪਰ ਉਹਦੀ ਖਾਸ ਸੇਵਕਾਈ ਗੈਰ ਕੌਮਾਂ  
ਲਈ ਹੀ ਸੀ। ਇਹ ਪਹਿਲਾ ਮੌਕਾ ਸੀ ਜਦੋਂ ਸਪਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਪਰਾਈਆਂ  
ਕੌਮਾਂ ਨੂੰ ਵੀ ਪ੍ਰਭੂ ਦੀ ਖਾਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਤੁਸੀਂ ਅਤੇ ਮੈਂ ਜਾਣਦੇ ਹਾਂ  
ਕਿ ‘‘ਧਰਤੀ ਦੇ ਬੰਨੇ ਤਕ ਗਵਾਹ’’ (1:8) ਹੋਣ ਦੀ ਯਿਸੂ ਦੀ ਚੁਣੌਤੀ ਵਿਚ ਗੈਰ ਕੌਮਾਂ ਵੀ  
ਸ਼ਾਮਲ ਸਨ। ਪਤਰਸ ਦੇ ਵਾਕ ‘‘ਇਹ ਕਰਾਰ ... ਉਨ੍ਹਾਂ ਸਭਨਾਂ ਨਾਲ ਜਿਹੜੇ ਢੂਰ ਹਨ’’  
(2:39) ਵਿਚ ਗੈਰ ਕੌਮਾਂ ਵੀ ਸਨ। ਅਬਗਹਾਮ ਨੂੰ ਦਿੱਤੇ ਵਾਅਦੇ ਵਿਚ, ਜੋ ਪਤਰਸ ਨੇ  
ਰਸੂਲਾਂ ਦੇ ਕੰਮ 3:25 ਵਿਚ ਦੁਹਰਾਇਆ, ਗੈਰ ਕੌਮਾਂ ਵੀ ਸਨ: ‘‘ਤੇਰੀ ਅੰਸ ਵਿਚ ਧਰਤੀ ਦੇ  
ਸਾਰੇ ਘਰਾਣੇ ਬਰਕਤ ਪਾਉਣਗੇ।’’ ਪਰ ਜਦੋਂ ਤਕ ਪ੍ਰਭੂ ਨੇ ਸੌਲੁਸ ਨੂੰ ਦਰਸ਼ਣ ਨਹੀਂ ਦਿੱਤਾ  
ਸੀ, ਤਦੋਂ ਤਕ ਗੈਰ ਕੌਮਾਂ ਦਾ ਖਾਸ ਤੌਰ ਦੇ ਜ਼ਿਕਰ ਨਹੀਂ ਹੋਇਆ। ਸਾਡੇ ਵਿੱਚੋਂ ਜੋ ਲੋਕ ਗੈਰ  
ਯਹੂਦੀ ਯਾਨੀ ਪਰਾਈਆਂ ਕੌਮਾਂ ਵਿੱਚੋਂ ਹਨ, ਉਨ੍ਹਾਂ ਲਈ ਇਹ ਪਲ ਜਸ਼ਨ ਮਨਾਉਣ ਦਾ ਹੈ!

ਤੀਜਾ, ਯਿਸੂ ਨੇ ਸੌਲੁਸ ਨੂੰ ਪਰਾਈਆਂ ਕੌਮਾਂ ਲਈ ਗਵਾਹ ਠਹਿਰਾਉਣ ਲਈ ਦਰਸ਼ਣ  
ਦਿੱਤਾ, ਤਾਂ ਜੋ ਉਹ ‘‘ਉਨ੍ਹਾਂ ਦੀਆਂ ਅੱਖਾਂ ਥੋੜ੍ਹੇ ਦੇਵੇ’’ (26: 18)। ਰੂਹ ਨੂੰ ਜਿੱਤਣ ਲਈ  
ਵਰਚਨ ਵਿਚ ਦਿੱਤੇ ਗਏ ਸਭ ਤੋਂ ਮਹਾਨ ਵਾਕਾਂ ਵਿੱਚੋਂ ਆਇਤ 18 ਇਕ ਹੈ। ਰੂਹਾਂ ਜਿੱਤਣ  
ਵਾਲਾ ਹੋਣ ਕਾਰਣ, ਸਾਡਾ ਕੰਮ ਪੰਜ ਤਰਫ਼ਾ ਹੈ: ‘‘[1] [ਪਾਧੀਆਂ ਦੀਆਂ] ਅੱਖਾਂ ਥੋੜ੍ਹੇ ਦੇਵੇ,  
[2] ਭਈ ਉਹ ਹਨ੍ਹੇਰੇ ਤੋਂ ਚਾਨਨ ਦੀ ਵੱਲ [3] ਅਤੇ ਸੈਤਾਨ ਦੇ ਵੱਸ ਤੋਂ ਪ੍ਰਮੇਸ਼ਵਰ ਦੀ ਵੱਲ  
ਮੁੜਨ [4] ਕਿ ਉਹ ਪਾਪਾਂ ਦੀ ਮਾਫ਼ੀ [5] ਅਤੇ ਉਨ੍ਹਾਂ ਵਿਚ ਜੋ ਮੇਰੇ [ਭਾਵ ਯਿਸੂ] ਉੱਤੇ  
ਨਿਹਚਾ ਕਰਕੇ ਪਵਿੱਤਰ ਹੋਏ ਹਨ ਵਿਰਸਾ ਪਾਉਣ’’ (26: 18)।

ਸੌਲੁਸ ਨੂੰ ਦਰਸ਼ਣ ਦੇਣ ਦਾ ਯਿਸੂ ਦਾ ਮਕਸਦ ਉਹਨੂੰ ਪਰਾਈਆਂ ਕੌਮਾਂ ਦੇ ਰਸੂਲ ਹੋਣ ਦੇ  
ਯੋਗ ਬਣਾਉਣਾ ਸੀ! ਹਾਂ ਯਿਸੂ ਦੇ ਦਰਸ਼ਣ ਨਾਲ ਸੌਲੁਸ ਦੇ ਮਨ ਵਿਚ ਵਿਸ਼ਵਾਸ ਪੈਦਾ ਹੋ ਗਿਆ  
ਅਤੇ ਉਹਦੇ ਨਾਲ ਉਹਦੀ ਮਨਬਦਲੀ ਦਾ ਕੰਮ ਸ਼ੁਰੂ ਹੋ ਗਿਆ<sup>48</sup> ਪਰ ਯਿਸੂ ਨੇ ਕਿਹਾ ਕਿ ਸੌਲੁਸ

ਨੂੰ ਦਰਸਣ ਦੇਣ ਦਾ ਉਹਦਾ ਮਕਸਦ ਉਹ ਨੂੰ ਬਚਾਉਣਾ ਨਹੀਂ, ਸਗੋਂ ਉਹਨੂੰ ਗੈਰ ਕੌਮਾਂ ਵਿਚ ਗਵਾਹ ਬਣਾ ਕੇ ਭੇਜਣਾ ਸੀ। ਸੌਲਸ (ਭਾਵ ਪੌਲਸ) ਨੇ ਬਾਬਦ ਵਿਚ ਰੋਮੀਆਂ 11:13 ਵਿਚ ਲਿਖਿਆ, ‘‘ਮੈਂ ਪਰਾਈਆਂ ਕੌਮਾਂ ਦਾ ਰਸੂਲ ਹਾਂ’’ (ਗਲਾਤੀਆਂ 2:6-9 ਵੀ ਵੇਖੋ)।

ਭਲਾ ਯਿਸੂ ਵੱਲੋਂ ਦਰਸਣ ਦੇਣ ਦੇ ਸਮੇਂ ਸੌਲਸ ਨੂੰ ਇਹ ਸਭ ਸਮਝ ਸੀ? ਮੈਨੂੰ ਨਹੀਂ ਲਗਦਾ। ਉਹਦੇ ਮਨ ਵਿਚ ਵੱਡੀ ਗੱਲ ਇਹ ਸੀ ਕਿ ਯਿਸੂ ਹੀ ਅਸਲ 'ਚ ਮਸੀਹ ਹੈ ਅਤੇ ਉਹਨੇ ਪ੍ਰਮੇਸ਼ਵਰ ਦੇ ਪੁੱਤਰ ਦਾ ਵਿਰੋਧ ਕੀਤਾ ਹੈ! ‘‘ਮੈਂ ਕੀ ਕਰਾ?’’ ਦਾ ਸਵਾਲ ਉਹਦੇ ਲਈ ਸਭ ਤੋਂ ਵੱਡੀ ਚਿੱਤਾ ਸੀ। ਯਿਸੂ ਨੇ ਨਿਚੋੜ ਕੱਢਦਿਆਂ ਕਿਹਾ, ‘‘ਪਰ ਉੱਠ ਅਤੇ ਸ਼ਹਿਰ ਵਿਚ ਜਾ ਅਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ<sup>49</sup> ਸੋ ਤੈਨੂੰ ਦੱਸਿਆ ਜਾਵੇਗਾ’’ (9:6)।

ਐਨਾ ਸਭ ਕੁਝ ਹੋਣ ਦੇ ਬਾਬਦ, ‘‘ਜਿਹੜੇ ਪੁਰਖ ਉਹਦੇ [ਸੌਲਸ ਦੇ] ਨਾਲ ਪੈਂਡਾ ਕਰਦੇ ਸਨ ਉਹ ਚੁੱਪ ਰਾਧ ਖੜੇ ਰਹੇ ਕਿ ਉਨ੍ਹਾਂ ਨੇ ਅਵਾਜ਼ ਦਾ ਸੁਣੀ ਪਰ ਕਿਸੇ ਨੂੰ ਡਿੱਠਾ ਨਾ ਸੀ<sup>50</sup> (9:7)। ਉਨ੍ਹਾਂ ਨੇ ‘‘ਰੋਸ਼ਨੀ ਤਾਂ ਵੇਖੀ ਪਰ ਉਹਦੀ ਅਵਾਜ਼ ਜੋ ਬੋਲਦਾ ਸੀ ਨਾ ਸੁਣੀ’’ (22:9)<sup>51</sup> ਇਹ ਲੋਕ ਇਸ ਗੱਲ ਦੇ ਖਾਸ ਗਵਾਹ ਸਨ ਕਿ ਰਾਹ ਵਿਚ ਸੱਚਮੁੱਚ ਇਕ ਅਚਰਜ ਘਟਨਾ ਵਾਪਰੀ।

ਫਿਰ ‘ਸੌਲਸ ਭੌਂ ਤੋਂ ਉੱਠਿਆ ਪਰ ਜਾਂ ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹਨੂੰ [ਉਸ ਤੇਜ਼ ਚਮਕ ਕਾਰਣ (ਰਸੂਲਾਂ ਦੇ ਕੰਮ 22:11)] ਕੁਝ ਨਾ ਦਿਸਿਆ, ਅਰ [ਉਹਦੇ ਸਾਥੀ] ਉਹਦਾ ਹੱਥ ਫੜ ਕੇ ਦਮਿਸ਼ਕ ਵਿਚ ਲਿਆਏ’’ (9:8)। ਸੌਲਸ ਨੂੰ ਉਮੀਦ ਸੀ ਕਿ ਦਮਿਸ਼ਕ ਵਿਚ ਉਹ ਪ੍ਰਮੇਸ਼ਵਰ ਦੇ ਬਦਲਾ ਲੈਣ ਵਾਲੇ ਸੇਵਕ ਦੇ ਰੂਪ ਵਿਚ ਪੂਰੀ ਤਾਕਤ ਨਾਲ ਸਫ਼ਾਇਆ ਕਰ ਦੇਵੇਗਾ; ਪਰ ਸ਼ਹਿਰ ਵਿਚ ਇਕ ਸੌਗ ਭਰੇ ਪਾਪੀ ਵਾਂਗੂ ਉਹਨੂੰ ਲਿਜਾਇਆ ਗਿਆ, ਜੋ ਇਕ ਅੰਨ੍ਹੇ ਮੰਗਤੇ ਵਾਂਗ ਲਚਾਰ ਸੀ।

ਲੜਖੜਾਉਂ ਦੇ ਹੋਏ ਸੌਲਸ ਨੂੰ ਦਮਿਸ਼ਕ ਦੀਆਂ ਪ੍ਰਮੁੱਖ ਗਲੀਆਂ ਵਿੱਚੋਂ ਇਕ, ਸਿੱਧੀ ਨਾਮਕ ਗੱਲੀ ਵਿਚ ਲਿਆਂਦਾ ਗਿਆ,<sup>52</sup> ਜਿੱਥੇ ਉਹ ਟੋਲੀ ਉਹਨੂੰ ਯਹੁਦਾ ਨਾਮ ਦੇ ਇਕ ਆਦਮੀ ਦੇ ਘਰ ਲੈ ਗਈ<sup>53</sup> ਉਹ ਨੂੰ ਬੈਠਕ ਤਕ ਲਿਆ ਕੇ ਇਕੱਲਾ ਡੱਡ ਦਿੱਤਾ ਗਿਆ। ਗੋਡਿਆਂ ਭਰਨੇ ਡਿੱਗ ਕੇ ਦੁਆ ਕਰਨ ਲੱਗਿਆਂ<sup>54</sup> ਉਹਦੀਆਂ ਅੱਖਾਂ 'ਚੋਂ ਹੰਚੂ ਡਿੱਗ ਰਹੇ ਸਨ, <sup>55</sup> ‘‘ਅਤੇ ਉਹ ਤਿੰਨ ਦਿਨ<sup>56</sup> ਅੰਨ੍ਹਾ ਰਿਹਾ ਅਤੇ [ਉਹਨੇ] ਨਾ ਕੁਝ ਖਾਧਾ ਨਾ ਪੀਤਾ’’ (9:9) <sup>57</sup>

ਇਹ ਦ੍ਰਿਸ਼ ਪਛਤਾਵੇਂ ਵਿਚ ਪਏ ਇਕ ਆਦਮੀ ਦਾ ਹੈ। ਸੌਲਸ ਨੂੰ ਮਸੀਹ ਵਿਚ ਹੁਣ ਵਿਸ਼ਵਾਸ ਹੋ ਗਿਆ ਸੀ, ਉਹਨੇ ਤੱਥਾ ਕੀਤੀ ਅਤੇ ਯਿਸੂ ਨੂੰ ‘‘ਪ੍ਰਭੂ’’,<sup>58</sup> ਦੇ ਰੂਪ ਵਿਚ ਕਬੂਲ ਕਰ ਲਿਆ ਸੀ, ਪਰ ਉਹਦੇ ਪਾਪ ਦਾ ਦੋਸ਼ ਅਜੇ ਵੀ ਉਹਨੂੰ ਅੰਦਰੋਂ ਅੰਦਰ ਖਾਈ ਜਾ ਰਿਹਾ ਸੀ। ਉਹਨੇ ਦਰਸ਼ਣ ਤਾਂ ਵੇਖਿਆ ਸੀ, ਪਰ ਅਜੇ ਵੀ ਉਹਨੂੰ ਲੋੜ ਸੀ ਕਿ ਕੋਈ ਆ ਕੇ ਉਹਨੂੰ ਦੱਸੇ<sup>59</sup> ਕਿ ਉਹ ‘‘ਕੀ ਕਰੇ’’ (9:6)।

## ਸਾਰ


ਇਹ ਵੇਖਣ ਲਈ ਕਿ ਕੋਈ ਆਇਆ ਅਤੇ ਉਹਨੇ ਕੀ ਹੁਕਮ ਦਿੱਤਾ, ਸਾਨੂੰ ਅਗਲੇ ਪਾਠ ਤਕ ਉਡੀਕ ਕਰਨੀ ਪਵੇਗੀ। ਇਸ ਪਾਠ ਵਿਚ ਅਸੀਂ ਵੇਖ ਚੁੱਕੇ ਹਾਂ (1) ਅਡੋਲ ਵਿਸ਼ਵਾਸ (ਸੌਲਸ ਨੂੰ ਪੱਕਾ ਯਕੀਨ ਸੀ ਕਿ ਉਹਨੂੰ ਮਸੀਹੀਅਤ ਦਾ ਸਫ਼ਾਇਆ ਕਰ ਦੇਣਾ ਚਾਹੀਦਾ ਹੈ), (2) ਇਕ ਅਕਲਪਿਤ ਸਾਹਮਣਾ (ਜਦ ਯਿਸੂ ਨੇ ਰਾਹ ਵਿਚ ਉਹਨੂੰ ਦਰਸ਼ਣ ਦਿੱਤਾ), ਅਤੇ (3) ਇਕ ਅਨੋਖੀ ਚੁਣੌਤੀ (ਜਦ ਯਿਸੂ ਨੇ ਉਹਨੂੰ ਪਰਾਈਆਂ ਕੌਮਾਂ ਵਿਚ ਖੁਸ਼ਬੁਚਹੀ ਲਿਜਾਣ

ਦੀ ਚੁਣੌਤੀ ਦਿੱਤੀ)। ਅੱਗੇ, ਅਸੀਂ ਵੇਖਾਂਗੇ (4) ਇਕ ਹਿੰਮਤ ਹਾਰੇ ਹੋਏ ਮਸੀਹੀ (ਹਨਿਯਾਹ ਜੋ ਸੌਲੁਸ ਦੇ ਕੋਲ ਜਾਣ ਤੋਂ ਡਰਦਾ ਸੀ) ਦੀ (5) ਮਨ ਬਦਲਣ ਵਾਲੇ ਇਕ ਬੇਝਿਜਕ (ਸੌਲੁਸ, ਜਿਹਨੇ ਉਸੇ ਵੇਲੇ ਹੁਕਮ ਦੀ ਪਾਲਣਾ ਕੀਤੀ ਜਦ ਉਹਨੂੰ ਦੱਸਿਆ ਗਿਆ ਕਿ ਉਹ ਕੀ ਕਰੇ) ਨਾਲ ਤੁਲਨਾ। ਅਸੀਂ (6) ਉਸ ਬਦਲੇ ਹੋਏ ਦੇ (ਮਸੀਹ ਦੇ ਕੰਮ ਵਾਸਤੇ) ਨਾ ਖਤਮ ਹੋਣ ਵਾਲੇ ਸਮਰਪਣ ਦੀ ਵੀ ਗੱਲ ਕਰਾਂਗੇ।

ਪਾਠ ਖਤਮ ਕਰਦਿਆਂ, ਇਸ ਗੱਲ ਤੇ ਵਿਚਾਰ ਕਰੀਏ ਕਿ ਹੈ ਸਕਦਾ ਹੈ ਕਿ ਤੁਸੀਂ ਵੀ ਆਪਣੇ ਰੁਹਾਨੀ ‘ਦਮਿਸ਼ਕ ਦੇ ਰਾਹ’ ਤੇ ਜਾ ਰਹੇ ਹੋਵੋ। ਪ੍ਰਭੂ ਤੁਹਾਨੂੰ ਅੰਨ੍ਹਾ ਕਰਨ ਵਾਲੀ ਰੋਸ਼ਨੀ ਵਿੱਚਾਂ ਦਰਸ਼ਣ ਨਹੀਂ ਦੇਵੇਗਾ, ਪਰ ਕਿਸੇ ਵੀ ਸਾਫ਼ ਮਨ ਵਿਚ ਵਿਸ਼ਵਾਸ ਪੈਦਾ ਕਰਨ ਲਈ ਪ੍ਰਭੂ ਦੇ ਵਚਨ ਦੀ ਰੋਸ਼ਨੀ ਕਾਢੀ ਹੈ (ਯੂਹੇਨਾ 20:30, 31)। ਜੇ ਤੁਸੀਂ ਖੁਦਾ ਦੀ ਖੁਸ਼ਬੱਧੀ ਦੀ ਬੁਲਾਹਟ ਦਾ ਵਿਹੋਰ ਕਰ ਰਹੇ ਹੋ ਤਾਂ ਯਕੀਨਨ ਹੀ ‘ਤੇਰੇ ਲਈ ਪ੍ਰੈਣ ਦੀ ਆਰ ਉੱਤੇ ਲੱਤ ਮਾਰਨਾ ਔਖਾ ਹੈ।’ ਤੁਹਾਨੂੰ ਇਹ ਮੰਨਣਾ ਔਖਾ ਲੱਗ ਸਕਦਾ ਹੈ ਕਿ ਤੁਸੀਂ ਗਲਤ ਹੋ ਕਿਉਂਕਿ ਇਹ ਦੇ ਲਈ ਹੋ ਸਕਦਾ ਹੈ ਕਿ ਤੁਹਾਨੂੰ ਬਹੁਤ ਕੁਝ ਛੱਡਣਾ ਪਵੇ, ਜਿਵੇਂ ਸੌਲੁਸ ਨੂੰ ਛੱਡਣਾ ਪਿਆ ਸੀ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਹੋਰ ਵਿਹੋਰ ਨਾ ਕਰੋ, ਸਗੋਂ ਸੌਲੁਸ ਵਾਂਗ ਤੁਸੀਂ ਵੀ ਸਮਰਪਣ ਕਰ ਦਿਓ! ਤੁਹਾਡਾ ‘ਦਮਿਸ਼ਕ ਵਾਲਾ ਰਾਹ’ ਤੁਹਾਡੇ ਲਈ ‘ਸ਼ਾਗਰਦੀ ਵਾਲਾ ਰਾਹ’ ਬਣ ਸਕਦਾ ਹੈ!

## ਵਿਸ਼ਵਾਸ-ਏਤੇ ਨੋਟਸ

ਜਵਾਨੀ ਦੇ ਦਿਨਾਂ ਵਿਚ ਮੈਂ ‘ਪਾਪੀ ਸੌਲੁਸ ਤੋਂ ਪ੍ਰਚਾਰਕ ਸੌਲੁਸ ਤਕ’ ਇਕ ਸੰਦੇਸ਼ ਦਿੰਦਾ ਹੁੰਦਾ ਸਾਂ। ਵਚਨ ਸੁਣਾਉਣ ਤੋਂ ਪਹਿਲਾਂ, ਮੈਂ ਹੇਠਾਂ ਦਿੱਤਾ ਰੇਖਾ ਚਿੱਤਰ ਬੋਰਡ ਤੇ ਲਾ ਦਿੰਦਾ ਸਾਂ। ਪਾਠ ਦੇ ਦੌਰਾਨ, ਮੈਂ ਖੱਬੇ ਪਾਸਿਓਂ ਹੇਠਾਂ ਤੋਂ ਲੈ ਕੇ ਉੱਪਰ ਸੱਜੀ ਨੁੱਕਰ ਤਕ ਲੈ ਜਾਂਦਾ ਸਾਂ। ਇਹ ਸੌਖਾ ਸੀ ਅਤੇ ਅਸਰਦਾਇਕ ਵੀ।



## ਸਰਮਨ ਨੋਟਸ

‘ਦ ਚਾਂਸ ਆਫ ਏ ਲਾਈਫ ਟਾਈਮ’ ਸਿਰਲੇਖ ਨਾਲ ਰਿੱਕ ਐਚਲੇ ਨੇ ਸੌਲੁਸ ਦੀ ਮਨਬਦਲੀ ਤੇ ਇਕ ਸੰਦੇਸ਼ ਦਿੱਤਾ। ਉਹਨਾਂ ਨੇ ਸੌਲੁਸ ਦੀ ਮਨਬਦਲੀ ਵਿਚ ਤਿੰਨ ਸਥਿਤੀਆਂ ਤੇ ਧਿਆਨ ਦਿੱਤਾ: (1) ਪਾਪ ਦਾ ਅਹਿਸਾਸ, (2) ਜਿਸੂ ਦੀ ਪਛਾਣ, (3) ਹੁਕਮ ਮੰਨਣ ਦਾ ਇਗਦਾ। ਇਹਦਾ ਇਕ ਹੋਰ ਬਦਲਵਾਂ ਸਿਰਲੇਖ ਹੋ ਸਕਦਾ ਹੈ: ‘‘ਸ਼ਿਗਿਰਦੀ ਦੀ ਰਾਹ ਤੇ।’’

‘‘ਅੰਨ੍ਹਾਂ ਹੋਣ ਸਮੇਂ ਜੋ ਭੁਝ ਪੌਲਸ ਨੇ ਵੇਖਿਆ’’ ਸੰਦੇਸ਼ ਸੌਲੁਸ ਦੀ ਮਨਬਦਲੀ ਨੂੰ ਵੱਖਰੇ ਢੰਗ ਨਾਲ ਵਿਖਾਇਆ ਜਾ ਸਕਦਾ ਹੈ।

ਬਹੁਤ ਸਾਰੇ ਪ੍ਰਚਾਰਕਾਂ ਨੇ ਸੌਲੁਸ ਦੀ ਮਨਬਦਲੀ ਦੀ ਕਹਾਣੀ ਵਿਚ ਮਿਲਣ ਵਾਲੇ ਚਾਰ ਸਵਾਲਾਂ ਦਾ ਪ੍ਰਚਾਰ ਕੀਤਾ ਹੈ (ਰਸੂਲਾਂ ਦੇ ਕੰਮ 9:4, 5; 22:10, 16)। ਪਾਲ ਰੋਜਰਸ ਨੇ ਇਹਨਾਂ ਚਾਰ ਸਵਾਲਾਂ ‘ਤੇ, ‘‘ਦ ਗ੍ਰੈਟੈਸਟ ਕਵੈਸ਼ਚਨ ਆਫ ਦਾ ਏਜਸ-ਆਲ ਆਨ ਵੱਨ ਪੇਜ’’ ਸਿਰਲੇਖ ਨਾਲ ਸੰਦੇਸ਼ ਦਿੱਤਾ ਹੈ।

ਇਸ ਪਾਠ ਦੇ ਸ਼ੁਰੂ ਤੋਂ ਪੌਲਸ ਦੇ ਜੀਵਨ ਚਰਿੱਤਰ ‘ਚੋਂ ਜਾਣਕਾਰੀ ਲੈ ਕੇ ਅਤੇ ਫਿਰ ਉਹਦੀ ਸੇਵਕਾਈ ਨੂੰ ਸੰਖੇਪ ਰੂਪ ਵਿਚ ਜੋੜ ਕੇ ਇਸ ਰਸੂਲ ਦੇ ਜੀਵਨ ਤੇ ਇਕ ਸੰਦੇਸ਼ ਦਿੱਤਾ ਜਾ ਸਕਦਾ ਹੈ। ਮੈਂ ਚਾਰ ਮੁੱਖ ਗੱਲਾਂ ਨਾਲ: (1) ਆਪਣੀ ਮਨਬਦਲੀ ਵਿਚ ਫਤਹਿਮੰਦ ਤੋਂ ਵਧ ਕੇ, (2) ਇਕ ਮਸੀਹੀ ਦੇ ਰੂਪ ਵਿਚ ਫਤਹਿਮੰਦ ਤੋਂ ਵਧ ਕੇ, (3) ਇਕ ਪ੍ਰਚਾਰਕ ਦੇ ਰੂਪ ਵਿਚ ਫਤਹਿਮੰਦ ਤੋਂ ਵਧ ਕੇ, (4) ਇਕ ਕੈਦੀ ਦੇ ਰੂਪ ਵਿਚ ਫਤਹਿਮੰਦ ਤੋਂ ਵਧ ਕੇ, ‘‘ਹੋਂਦੋਂ ਵੱਧ ਫਤਹਿ’’ (ਰੋਮੀਆਂ 8:37) ਦੇ ਸਿਰਲੇਖ ਨਾਲ ਅਜਿਹਾ ਹੀ ਸੰਦੇਸ਼ ਦਿੱਤਾ। ਹਰ ਭਾਗ ਵਿਚ, ਮੈਂ ਧਿਆਨ ਦੁਆਇਆ ਕਿ ਮਸੀਹ ਦੇ ਰਾਹੀਂ ਪੌਲਸ ਨੇ ਆਪਣੀ ਜ਼ਿੰਦਗੀ ਵਿਚ ਉਸ ਸਮੇਂ ਪਾਈਆਂ ਜਾਣ ਵਾਲੀਆਂ ਰੁਕਾਵਾਂ ਦਾ ਜੋ ਸਾਡੇ ਸਾਹਮਣੇ ਵੀ ਆਉਂਦੀਆਂ ਹਨ ‘‘ਫਤਹਿਮੰਦ ਤੋਂ ਵੀ ਵਧ ਕੇ’’ ਮੁਕਾਬਲਾ ਕੀਤਾ।

ਰੁਹਾਂ ਜਿੱਤਣ ਵਾਲੇ ਹੋਣ ਦੇ ਨਾਤੇ ਜੋ ਭੁਝ ਅਸਾਂ ਪਾਇਆ ਹੈ ਅਤੇ ਮਸੀਹ ਵਿਚ ਬਦਲਣ ਤੇ ਕਿਸੇ ਨਾਲ ਕੀ ਹੁੰਦਾ ਹੈ, ਬਾਰੇ ਪੰਜ ਨੁਕਤਿਆਂ ਦਾ ਇਕ ਪਾਠ ਤਿਆਰ ਕਰਨ ਲਈ ਰਸੂਲਾਂ ਦੇ ਕੰਮ 26:18 ਦੀ ਵਰਤੋਂ ਕੀਤੀ ਜਾ ਸਕਦੀ ਹੈ।

### ਟਿੱਪਣੀਆਂ

<sup>1</sup>ਵਿਲੀਅਮ ਬਾਰਕਲੇ, ਦ ਐਕਟਸ ਆਫ ਅਪੋਸਟਲਜ਼, ਦ ਡੇਲੀ ਸਟਡੀ ਬਾਈਬਲ ਸੀਰੀਜ਼, ਸੰਸਕ੍ਰਿਪਤ ਸੰਸਕਰਣ (ਫਿਲਾਡੇਲੀਆ: ਵੈਸਟਰੀਮੰਸਟਰ ਪ੍ਰੈਸ, 1976), 70. 2ਜੇ. ਡਬਲਯੂ. ਰਾਬਰਟਸ, ਐਕਟਸ ਆਫ ਅਪੋਸਟਲਜ਼, ਭਾਗ 1 (ਆਸਟਿਨ, ਟੈਕਸ: ਆਰ. ਬੀ. ਸਵੀਟ ਕੰ., 1967), 66. <sup>3</sup>ਬਾਅਦ ਵਿਚ ਸੌਲੁਸ ਪੌਲਸ ਦੇ ਨਾਂ ਨਾਲ ਮਸ਼ਹੂਰ ਹੋਇਆ (ਰਸੂਲਾਂ ਦੇ ਕੰਮ 13:9 ਅਤੇ ਉਹਦੇ ਬਾਅਦ)। ਇਸ ਰਸੂਲ ਬਾਰੇ ਗੱਲ ਕਰਦਿਆਂ ਇਸ ਅਤੇ ਅਗਲੇ ਤਿੰਨ ਪਾਠਾਂ ਵਿਚ ‘‘ਸੌਲੁਸ’’ ਅਤੇ ‘‘ਪੌਲਸ’’ ਵਰਤਿਆ ਗਿਆ ਹੈ। <sup>4</sup>ਤਿੰਨ ਵਾਰ ਦੱਸਣਾ ਇਸ ਘਟਨਾ ਦੀ ਅਧਿਮੀਅਤ ਨੂੰ ਪੱਕਾ ਕਰਦਾ ਹੈ। <sup>5</sup>ਲੂਕਾ ਆਪਣੀ ਹੀ ਨਕਲ ਨਹੀਂ ਕਰਦਾ ਸੀ। ਬਾਅਦ ਵਿਚ ਪੌਲਸ ਦੇ ਉਪਦੇਸ਼ਾਂ ਨੂੰ ਲਿਖਤ ਰੂਪ ਦੇਣ ਦੀ ਯੋਜਨਾ ਕਰਕੇ ਹੀ ਲੂਕਾ ਨੇ ਅਧਿਆਇ 9 ਵਿਚ ਵਿਸਤਾਰ ਨਹੀਂ ਦਿੱਤਾ, ਜੋ ਉਸ ਨੇ ਬਾਅਦ ਵਿਚ ਦੇਣਾ ਸੀ। ਇਹ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਇਨ੍ਹਾਂ ਵਿਰਤਾਂਤਾਂ ਵਿਚ ਮਸੂਲੀ ਜਿਹਾ

ਛਰਕ ਵੱਖ ਵੱਖ ਸਰੋਤਿਆਂ ਲਈ ਵੱਖ ਵੱਖ ਗੱਲਾਂ ਉੱਤੇ ਜ਼ੋਰ ਦਿੱਤੇ ਜਾਣ ਕਰਕੇ ਹੈ। ਤਿੰਨੇ ਵਿਰਤਾਂਤ ਇਕ ਦੂਜੇ ਦੇ ਉਲਟ ਨਹੀਂ ਸਗੋਂ ਇਕ ਦੂਜੇ ਦੇ ਪੂਰਕ ਹਨ। <sup>6</sup>ਵਸੀਲਿਆਂ ਨੂੰ ਦਰਸਾਉਣ ਲਈ ਮੈਂ ਆਮ ਤੌਰ ਤੇ ਅਧਿਆਇ 9 ਦੇ ਵਿਰਤਾਂਤ ਦੀ ਗੱਲ ਕਰਾਂਗਾ ਅਤੇ ਬੈਕਟਾਂ ਨਾਲ ਟਿੱਪਣੀਆਂ ਰਾਹੀਂ ਅਧਿਆਇ 22 ਅਤੇ 26 ਵਿੱਚੋਂ ਵਧੇਰੇ ਜਾਣਕਾਰੀ ਦਿਆਂਗਾ। ਦਿੱਤੇ ਗਏ ਹਵਾਲਿਆਂ ਵਿਚ, ਜਦ ਸ਼ਬਦ ਖਿਨਾ ਟਿੱਪਣੀ ਦੇ ਬੈਕਟਾਂ ਵਿਚ ਮਿਲਣ, ਤਾਂ ਸਮਝ ਲਈ ਕਿ ਉਹ ਸ਼ਬਦ ਸੈਂਸ਼ੇਜ਼ ਹਨ। ਬਹੁਤੀ ਜਗਾ, ਅਧਿਆਇ 22 ਅਤੇ 26 ਦੇ ਉੱਤਮ ਪੁਰਖ ਨੂੰ ਅਧਿਆਇ 9 ਦੇ ਅੰਨ੍ਹੇ ਪੁਰਖ ਵਿਚ ਬਦਲਣਾ ਜਹੁਰੀ ਸੀ। <sup>7</sup>ਰਸੂਲਾਂ ਦੇ ਕੰਮ 11:26 ਤੋਂ ਪਹਿਲਾਂ ਯਿਸੂ ਦੇ ਪੈਰੋਕਾਰਾਂ ਨੂੰ ‘ਮਸੀਹੀ’ ਨਹੀਂ ਕਿਹਾ ਗਿਆ, ਪਰ ਮੈਂ ਕਿਤੇ ਕਿਤੇ, ਅੰਦਰੋਂ ਨਾਲ ਇਸ ਪਾਠ ਵਿਚ ਉਸ ਸ਼ਬਦ ਦੀ ਵਰਤੋਂ ਵੰਨਸਵੰਨਤਾ ਦੇਣ ਲਈ ਇੱਜ ਕਰਾਂਗਾ ਜਿਵੇਂ ਮੈਂ ਪ੍ਰਭੂ ਦੇ ਚੇਲਿਆਂ ਦੀ ਗੱਲ ਕਰ ਰਿਹਾ ਹੋਵਾਂ। <sup>8</sup>ਰਸੂਲਾਂ ਦੇ ਕੰਮ 21:39; 22:3. ਤੁਰਸੂਸ ਵਥਾਰ ਅਤੇ ਸਿੰਖਿਆ ਦਾ ਵੀ ਵੱਡਾ ਕੇਂਦਰ ਸੀ। ਇਸ ਕਿਤਾਬ ਵਿਚ “ਸੌਲਸ ਦੀਆਂ ਮੁਢਲੀਆਂ ਯਾਤਰਾਵਾਂ” ਵਾਲਾ ਨਕਸਾ ਵੇਖੋ। <sup>9</sup>ਸੌਲਸ ਦਾ ਅਰਥ ਹੈ ‘‘ਖੁਦਾ ਦਾ ਸੱਦਿਆ ਹੋਇਆ’।’’ <sup>10</sup>ਦੌਲਤ ਵਿਚ ਕਈ ਚੀਜ਼ਾਂ ਆ ਜਾਂਦੀਆਂ ਹਨ, ਜਿਨ੍ਹਾਂ ਵਿਚ (1) ਪੌਲਸ ‘‘ਘਰਣਾ ਜਾਣਦਾ’’ ਸੀ (ਫਿਲਿੱਪੀਆਂ 4:12) ਸ਼ਾਮਲ ਹੈ। ਮਸੀਹੀ ਬਣਣ ਦੇ ਬਾਅਦ ਉਹਨੇ ਦੌਲਤਮੰਦਾਂ ਵਾਲਾ ਜਿੰਦਗੀ ਨਹੀਂ ਗਜ਼ਾਰੀ, ਜੋ ਸ਼ਾਇਦ ਉਹਦੀ ਸ਼ੁਹੂਅਤੀ ਜਿੰਦਗੀ ਵੱਲ ਇਸ਼ਾਰਾ ਹੈ। (2) ਉਹਦੇ ਮਾਂ ਪਿਛ ਉਹਨੂੰ ਪੜ੍ਹਾਉਣ ਲਈ ਯਹੁਸਲਮ ਭੇਜਣ ਦਾ ਖਰਚਾ ਛੱਲ ਸਕਦੇ ਸਨ। (ਵੇਖੋ 16:37; 22:25-29.) ਸਾਨੂੰ ਨਹੀਂ ਪਤਾ ਕਿ ਪੌਲਸ ਦੇ ਪਰਿਵਾਰ ਨੂੰ ਰੋਮੀ ਨਾਗਰਿਕਤਾ ਕਿਵੇਂ ਮਿਲੀ। ਹੇ ਸਕਦਾ ਹੈ ਕਿ ਉਨ੍ਹਾਂ ਦੇ ਕਿਸੇ ਪੂਰਵਜ ਨੇ ਰੋਮੀ ਸਰਕਾਰ ਦੀ ਕੋਈ ਖਸ ਸੇਵਾ ਕੀਤੀ ਹੋਵੇ।

<sup>11</sup>ਰਸੂਲਾਂ ਦੇ ਕੰਮ 26:5. ‘‘ਰਸੂਲਾਂ ਦੇ ਕੰਮ, ਭਾਗ 1’’ ਵਿਚ ਅਰਥਾਵਲੀ ਵਿਚ ਵੇਖੋ ‘‘ਛੁਗੀਸੀ’’। <sup>12</sup>ਪੌਲਸ ਦੇ ਲੇਖਾਂ ਅਤੇ ਉਪਦੇਸ਼ਾਂ ਵਿਚ ਪੁਰਾਣੇ ਨੇਮ ਦੀ ਲਗਭਗ ਹਰ ਕਿਤਾਬ ਵਿੱਚੋਂ, ਲਿਖਤ ਦੇ ਦੋ ਸੌ ਤੋਂ ਵੱਧ ਹਾਲੇ ਮਿਲਦੇ ਹਨ। <sup>13</sup>ਮਾਲੀ ਹਾਲਤ ਚੰਗੀ ਹੋਣ ਦੇ ਬਾਵਜੂਦ, ਹਰ ਯਹੂਦੀ ਮੁੰਡੇ ਨੂੰ ਕੋਈ ਹੱਥ ਦਾ ਕੰਮ (ਦਸਤਕਾਰੀ) ਜ਼ਰੂਰ ਸਿਖਾਇਆ ਜਾਂਦਾ ਸੀ। ਯਹੂਦੀਆਂ ਦਾ ਮੰਨਣਾ ਸੀ ਕਿ ਮੁੰਡੇ ਨੂੰ ਕੰਮ ਸਿਖਾਉਣ ਵਿਚ ਨਕਾਮ ਰਹਿਣਾ ਉਸ ਨੂੰ ਚੋਰੀ ਕਰਨਾ ਸਿਖਾਉਣ ਦੇ ਬਹਾਬਰ ਹੈ। ਸੌਲਸ ਨੇ ਤੁਥੁ ਬਣਾਉਣ ਦਾ ਕੰਮ ਸਿੰਖਿਆ ਸੀ (18:3)। <sup>14</sup>ਉਹਨੇ ਕਿਹਾ ਕਿ ‘‘ਜੁਆਨੀ ਤੋਂ’’ ਯਹੁਸਲਮ ਵਿਚ ਉਹਨੀ ਜਿੰਦਗੀ ਬਾਂਧੇ ਲੋਕ ਜਾਣਦੇ ਸਨ (26:4), ਅਤੇ ਇਹ ਕਿ ਉਹ ਉੱਥੇ ਹੀ ‘‘ਪਲਿਆ’’ (22:3) ਸੀ। ਸ਼ਾਇਦ ਉਹਨੂੰ ਯਹੁਸਲਮ ਵਿਚ ਤੇਰਾਂ ਕੁ ਸਾਲ ਦੀ ਉਮਰ ਵਿਚ ਭੇਜਿਆ ਗਿਆ, ਜਦ ਉਹਨੂੰ ‘‘ਆਗਿਆ ਦਾ ਪੁੱਤਰ’’ (ਬਾਰ ਮਿਤਜ਼ਵਾ) ਮੰਨਿਆ ਗਿਆ ਸੀ। ਕਈਆਂ ਦਾ ਖਿਆਲ ਹੈ ਕਿ 23: 16 ਤੋਂ ਸੰਕੇਤ ਮਿਲਦਾ ਹੈ ਕਿ ਪੌਲਸ ਦੀ ਇਕ ਭੈਣ ਉੱਥੇ ਸੀ, ਜਿਹਦੇ ਕੋਲ ਪੜ੍ਹਾਈ ਦੌਰਾਨ ਉਹ ਰਹਿੰਦਾ ਰਿਹਾ, ਪਰ 21:15, 16 ਤੋਂ ਇਹ ਸੰਕੇਤ ਮਿਲਦਾ ਲਗਦਾ ਹੈ ਕਿ ਉਹਦੀ ਭੈਣ ਯਹੁਸਲਮ ਵਿਚ ਨਹੀਂ ਰਹਿੰਦੀ ਸੀ। <sup>15</sup>ਰਸੂਲਾਂ ਦੇ ਕੰਮ 22:3 ਦੂਜੇ ਗੁਣ ਦੀ ਗੱਲ ਕਰਦਾ ਹੈ (ਫਿਲਿੱਪੀਆਂ 3:6 ਵੀ ਵੇਖੋ)। ਦੂਜੇ ਅਤੇ ਤੀਜੇ ਦਾ ਅੰਦਰੀਆ ਉਹਦੇ ਜੀਵਨ ਅਤੇ ਪੱਤਰੀਆਂ ਤੋਂ ਲਾਇਆ ਜਾਂਦਾ ਹੈ। <sup>16</sup>ਸਾਨੂੰ ਨਹੀਂ ਪਤਾ ਕਿ ਉਹ ਮਹਾਸਭਾ ਦਾ ਮੈਂਬਰ ਹੈ ਸੀ ਜਾਂ ਨਹੀਂ, ਪਰ ‘‘ਮੈਂ ਉਨ੍ਹਾਂ ਦੇ ਵਿਖੂਪ ਹਾਮੀ ਭਰਦਾ ਸਾਂ’’ ਸ਼ਬਦਾਂ ਦੀ ਬੋਹੋਦ ਸੁਭਾਵਕ ਵਿਆਖਿਆ ਇਹੀ ਹੋਵੇਗੀ (ਰਸੂਲਾਂ ਦੇ ਕੰਮ 26:10)। ਕਈ ਲੋਕ ਇਤਿਰਾਜ ਕਰਦੇ ਹਨ ਕਿ ਮਹਾਸਭਾ ਦੇ ਮੈਂਬਰ ਦਾ ਵਿਆਖਿਆ ਹੋਣਾ ਹੋਣਾ ਜ਼ਰੂਰੀ ਸੀ, ਜਦ ਕਿ ਪੌਲਸ ਤਾਂ ਵਿਆਖਿਆ ਨਹੀਂ ਸੀ (1 ਭਰਿੰਬੀਆਂ 7:8)। ਪਰ ਹੋ ਸਕਦਾ ਹੈ ਕਿ ਉਹਦੀ ਪਤਨੀ ਮਰ ਗਈ ਹੋਵੇ (1 ਭਰਿੰਬੀਆਂ 7:8), ਜਾਂ ਹੋ ਸਕਦਾ ਹੈ ਕਿ ਮਸੀਹੀ ਬਣਨ ਕਰਕੇ ਉਹ ਉਹਨੂੰ ਛੱਡ ਗਈ ਹੋਵੇ (ਫਿਲਿੱਪੀਆਂ 3:8; 1 ਭਰਿੰਬੀਆਂ 7:10, 11)। ਸੌਲਸ ਦੀ ਛੋਟੀ ਉਮਰ ਸਹਿਤ ਕਈ ਹੋਰ ਇਤਿਰਾਜ ਵੀ ਦਰਜ ਹੋਏ ਹਨ। ਇਹ ਇਕ ਅਜਿਹਾ ਸਵਾਲ ਹੈ ਜੋ ਸ਼ਾਇਦ ਕਦੇ ਹੱਲ ਨਾ ਹੋਵੇ। <sup>17</sup>ਵਾਰੇਨ ਡਬਲਯੂ. ਵਿਅਰਸਥੇ, ਦ ਬਾਈਬਲ ਐਕਸਪੋਜ਼ਿਸ਼ਨ ਕਮੈਂਟਰੀ, ਅੰਕ 1 (ਫਿਟਨ, ਇਲਿਨੋਇਸ: ਵਿਕਟਰ ਬੁਕਸ, 1989), 439. <sup>18</sup>ਇਸ ਕਿਤਾਬ ਵਿਚ 7:58 ਤੇ ਨੋਟਸ ਵੇਖੋ। <sup>19</sup>ਸਾਫ਼ ਹੈ ਕਿ ਪੌਲਸ ਯਿਸੂ ਨੂੰ ਪਰਤੀ ਤੇ ਉਹਦੇ ਰਹਿਣ ਦੌਰਾਨ ਕਦੇ ਨਹੀਂ ਮਿਲਿਆ ਸੀ, ਇਸ ਲਈ ਲਗਦਾ ਹੈ ਕਿ ਪੌਲਸ ਯਿਸੂ ਦੀ ਨਿਜੀ ਸੇਵਕਾਈ ਦੌਰਾਨ ਤਿੰਨ ਜਾਂ ਚਾਰ ਸਾਲ ਤਕ ਦੇਸ਼ ਤੋਂ ਬਾਹਰ ਰਿਹਾ ਸੀ (ਸ਼ਾਇਦ ਤੁਰਸੂਸ ਵਿਚ), ਅਤੇ ਜਦ ਮਸੀਹੀਅਤ ਵਧਣ ਲੱਗੀ ਤਾਂ ਉਹ ਯਹੁਸਲਮ ਵਿਚ ਆ ਗਿਆ (ਇਹ ਵੀ ਹੋ ਸਕਦਾ ਹੈ ਕਿ ਉਹਨੂੰ ਸਭਾ ਦੁਆਰਾ ਵਾਧਸ ਸੌਦਿਆ ਗਿਆ ਹੋਵੇ)। <sup>20</sup>‘‘ਰਸੂਲਾਂ ਦੇ ਕੰਮ, ਭਾਗ 1’’ ਵਿਚ 5:34-40 ਤੇ ਨੋਟਸ ਵੇਖੋ।

<sup>21</sup>ਇਸ ਸਤਾਅ ਬਾਰੇ ਇਸ ਕਿਤਾਬ ਵਿਚ ਪਹਿਲਾਂ ਦਿੱਤੇ ਸੰਖੇਪ ਵਰਣਨ ਲਈ 8:1-4 ਵਿਚ ਨੋਟਸ ਵੇਖੋ। <sup>22</sup>ਰੋਮੀ ਕਾਨੂੰਨ ਮੁੱਖ ਤੌਰ ਤੇ ਮਹਾਸਭਾ ਨੂੰ ਮੌਤ ਦੀ ਸਜ਼ਾ ਦੇਣ ਦੀ ਮਨਾਹੀ ਕਰਦਾ ਸੀ। (ਇਸ ਭਾਗ ਵਿਚ ਇਸਤੀਫ਼ਾਨ ਦੀ ਮੌਤ ਬਾਰੇ ਟਿੱਪਣੀਆਂ ਵੇਖੋ), ਕਈਆਂ ਦਾ ਵਿਚਾਰ ਹੈ ਕਿ ਪੌਲਸ ਅਤਿਕਥਨੀ ਦੀ ਵਰਤੋਂ ਕਰ ਰਿਹਾ ਸੀ ਅਤੇ ਯਹੂਦੀ

ਅਧਿਕਾਰੀਆਂ ਵੱਲੋਂ ਸਿਰਫ਼ ਇਸਤੀਫ਼ਾਨ ਨੂੰ ਹੀ ਮਾਰਿਆ ਗਿਆ ਸੀ। ਪਰ ਜਿਸ ਸਭਾ ਨੇ ਰੋਮੀ ਕਾਨੂੰਨ ਦੇ ਖਿਲਾਫ਼ ਇਕ ਮਸੀਹੀ ਨੂੰ ਮਾਰਿਆ ਸੀ ਉਹ ਇਕ ਸੌ ਮਸੀਹੀ ਲੋਕਾਂ ਨੂੰ ਵੀ ਮਾਰ ਸਕਦੀ ਸੀ। ਜੇ ਪੌਲਸ ਦੇ ਸ਼ਬਦਾਂ ਨੂੰ ਇਥੋਂ ਸੁਭਾਵਕ ਅਰਥ ਵਿਚ ਲਿਆ ਜਾਵੇ, ਤਾਂ ਉਹ ਅਸਲ ਵਿਚ ‘ਇਕ ਸਮੂਹਿਕ ਕਾਤਲ’ ਸੀ।<sup>23</sup> ਦੂਜੇ ਕਨੂੰਨੀ ਸਿਧਾਂਤ ਵੀ ਹੋ ਸਕਦੇ ਹਨ। ਉਦਾਹਰਣ ਲਈ, ਰੋਮੀ ਕਾਨੂੰਨ ਮਹਾਸਭਾ ਨੂੰ ਭਰੋਸ਼ਿਆਂ ਨੂੰ ਨਿਆਂ ਨਾਲ ਯੁਸ਼ਲਮ ਵਿਚ ਵਾਪਸ ਲਿਆਉਣ ਦੀ ਇਜਾਜ਼ਤ ਦਿੰਦਾ ਸੀ।<sup>24</sup> ਰਸੂਲਾਂ ਦੇ ਕੰਮ 26: 11. ਲੁਕਾ ਨੇ ਇਹ ਨਹੀਂ ਲਿਖਿਆ ਕਿ ਦਮਿਸ਼ਕ ਜਾਣ ਤੋਂ ਪਹਿਲਾਂ ਕਿਨ੍ਹਾਂ ਸਹਿਰਾਂ ਵਿਚ ਗਿਆ, ਪਰ ਉੱਤਰ, ਪੂਰਬ ਅਤੇ ਦੱਖਣ ਵਿਚ ਬਹੁਤ ਸਾਰੇ ‘ਵਿਦੇਸ਼ੀ ਸਹਿਰ’ ਯਹੂਦੀਆ ਦੇ ਸਨ।<sup>25</sup> ‘ਕਤਲ’ ਸ਼ਬਦ ਇਸ ਗੱਲ ਤੇ ਜੋੜ ਦਿੰਦਾ ਹੈ ਕਿ ਸੌਲਸ ਇਸਤੀਫ਼ਾਨ ਦੀ ਮੌਤ ਦੇ ਬਾਅਦ ਰੁਕਿਆ ਨਹੀਂ।<sup>26</sup> ਕੈਂਡਾ।<sup>27</sup> ਜੋਸੇਫਸ ਦੇ ਮੁਤਾਬਕ, ਦਮਿਸ਼ਕ ਵਿਚ ਯਹੂਦੀਆਂ ਦੀ ਕਾਛੀ ਅਬਾਦੀ ਸੀ ਅਤੇ ਬਹੁਤ ਸਾਰੇ ਪੁਰਖਨਾ ਭਵਨ (ਸਿਨਾਗੋਗ) ਸਨ।<sup>28</sup> ਕਈ ਲੋਕਾਂ ਦਾ ਅੰਦਾਜ਼ ਹੈ ਕਿ ਰੋਮੀ ਕਾਨੂੰਨ ਦੇ ਅਧੀਨ, ਸੌਲਸ ਨੂੰ ਸਿਰਫ਼ ਉਦ੍ਘਾਤ ਮਸੀਹੀ ਲੋਕਾਂ ਨੂੰ ਵਾਪਸ ਲਿਆਉਣ ਦਾ ਇਖਤਿਆਰ ਸੀ ਜੋ ਯੁਸ਼ਲਮ ਤੋਂ ਨੱਸ ਗਏ ਸਨ, ਪਰ ਵਰਤੇ ਗਏ ਸ਼ਬਦ ਤੋਂ ਸੰਗੋਂ ਮਿਲਦਾ ਹੈ ਕਿ ਉਹਨੇ ‘ਕਿਸੇ ਵੀ’ ਅਤੇ ‘ਹਰ’ ਮਸੀਹੀ ਨੂੰ ਜੋ ਉਹਨੂੰ ਲਿਆਉਣ ਦੀ ਯੋਜਨਾ ਬਣਾਈ ਸੀ (ਆਇਤ 14)। ਬੇਸ਼ੱਕ ਹਨਨੀਆਹ ਵੀ ਜੋ ਯੁਸ਼ਲਮ ਤੋਂ ਨਹੀਂ ਭੱਜਿਆ ਸੀ, ਉਹਦੇ ਆਉਣ ਨਾਲ ਘਬਰਾਇਆ ਹੋਇਆ ਸੀ।<sup>29</sup> ਮਸੀਹੀਅਤ ਲਈ ਲੁਕਾ ਵੱਲੋਂ ਇਸ ਸ਼ਬਦ ਦੀ ਵਰਤੋਂ ਪਹਿਲੀ ਵਾਰ ਇਥੇ ਕੀਤੀ ਗਈ। ਉਹਦੇ ਪਸੰਦੀਦਾ ਸ਼ਬਦ ਦਾ ਪੰਜਾਬੀ ਅਨੁਵਾਦ ‘ਪੰਥ’ ਹੋਇਆ ਹੈ-ਅਨੁਵਾਦਕ (ਰਸੂਲਾਂ ਦੇ ਕੰਮ 19: 9, 23; 22: 4; 24: 22)। ਮਸੀਹੀਅਤ ਨੂੰ ‘ਮੁਕਤੀ ਦਾ ਰਾਹ’ (16: 17) ਅਤੇ ‘ਪੜ੍ਹ/ਪ੍ਰੇਸ਼ਵਰ ਦਾ ਰਾਹ’ (ਰਸੂਲਾਂ ਦੇ ਕੰਮ 18: 25, 26) ਕਿਹਾ ਗਿਆ ਹੈ ਅਤੇ ਇਹ ਯੁਹੰਨਾ 14: 6 ਵਿਚ ਦਿੱਤੇ ਗਏ ਯਿਸੂ ਦੇ ਸ਼ਬਦਾਂ ਨੂੰ ਯਾਦ ਕਰਾਉਂਦਾ ਹੈ।<sup>30</sup> ‘ਸੌਲਸ ਦੀਆਂ ਮੁਢਲੀਆਂ ਯਾਤਰਾਵਾਂ’ ਵਾਲਾ ਨਕਸਾ ਵੇਖੋ।

<sup>31</sup> ਲਿਖਤ ਵਿਚ ਅੱਗੇ ਕਿਹਾ ਗਿਆ ਹੈ ਕਿ ਸੌਲਸ ਦੇ ਸਾਥੀ ਉਹਦਾ ਹੱਕ ਫੜ ਕੇ ਦਮਿਸ਼ਕ ਵਿਚ ਲੈ ਗਏ (9: 8)। ਇਹ ਭਾਸਾ ਉਨ੍ਹਾਂ ਦੇ ਪੇਂਝਿਆਂ ਜਾਂ ਰੱਖਾਂ ਤੇ ਸਵਾਰੀ ਨਾਲੋਂ ਵਧ ਕੇ ਪੈਦਲ ਜਾਣ ਬਾਰੇ ਦੰਸਦੀ ਹੈ।<sup>32</sup> ਸੌਲਸ ਇਕ ਫ਼ਰੀਸੀ ਸੀ ਜਿਸ ਕਰਕੇ ਹੋ ਸਕਦਾ ਹੈ ਕਿ ਉਹਨੇ ਆਪਣੇ ਆਪਨੂੰ ਨਾਲ ਜਾਣ ਵਾਲਿਆਂ ਤੋਂ ਵੱਖਰਾ ਰੱਖਿਆ ਹੋਵੇ, ਜਿਸ ਨਾਲ ਉਹਨੂੰ ਆਪਣੀ ਜਾਂਚ ਦਾ ਹੋਰ ਸਾਂ ਮਿਲ ਗਿਆ ਹੋਵੇ। ‘ਰਸੂਲਾਂ ਦੇ ਕੰਮ, ਭਾਗ 1’ ਦੀ ਅਰਥਾਵਲੀ ਵਿਚ ਵੇਖੋ ‘ਫ਼ਰੀਸੀ’।<sup>33</sup> ਯੁਸ਼ਲਮ ਤੋਂ ਦਮਿਸ਼ਕ ਲਈ ਗਲੀਲ ਵਿੱਚੋਂ ਦੀ ਵੀ ਇਕ ਰਾਹ ਜਾਂਦਾ ਸੀ। ਜੇ ਸੌਲਸ ਇਸ ਰਸਤੇ ਗਿਆ, ਤਾਂ ਉਹਨੇ ਇਥੇ ਯਿਸੂ ਦੇ ਮਸ਼ਹੂਰ ਕੰਮ ਦੇ ਬਹੁਤ ਸਾਰੇ ਸਬੂਤ ਵੇਖੋ (ਅਤੇ ਸੁਣੋ! ਬਹੁਤ ਸਾਰੇ ਲੋਕ ਜੋ ਸੌਲਸ ਦੇ ਮਨ ਦੀ ਹਲਚਲ ਦੀ ਵਕਾਲਤ ਕਰਦੇ ਹਨ, ਅਜਿਹਾ ਉਸ ਦੀ ਮਨਬਦਲੀ ਲਈ ਸੁਭਾਵਕ ਵਿਆਖਿਆ ਨੂੰ ਵਿਸਤਾਰ ਦੇਣ ਲਈ ਕਰਦੇ ਹਨ। ਉਹ ਸੌਲਸ ਨੂੰ ਆਪਣੇ ਆਪ ਵਿਚ ਐਨਾ ਪਛਾਉਂਦੇ ਹੋਏ ਵਿਖਾਉਂਦੇ ਹਨ ਕਿ ਉਹ ਭੁਲ ਵੀ (ਬਿਜਲੀ ਚਮਕਣ) ਨੂੰ ਵੀ ਖੁਦਾਈ ਨਿਸਾਨ ਦੇ ਰੂਪ ਵਿਚ ਮੰਨਨ ਨੂੰ ਤਿਆਰ ਸੀ!)।<sup>34</sup> 26: 14. ‘ਇਬਰਾਨੀ ਭਾਸ਼ਾ’ ਅਰਾਮੀ ਭਾਸ਼ਾ ਨੂੰ ਹੀ ਕਿਹਾ ਗਿਆ ਹੈ। ਯੂਨਾਨੀ ਲਿਖਤ ਵਿਚ ‘ਸੌਲਸ’ ਦਾ ਅਰਾਮੀ ਸ਼ਬਦਜੋੜ ਯੂਨਾਨੀ ਦੀ ਬਜਾਏ ਯਿਸੂ ਦੇ ਸ਼ਬਦਜੋੜ ਦੀ ਵਰਤੋਂ ਹੋਈ ਹੈ।<sup>35</sup> ਲੁਕਾ ਦੇ ਲੇਖਾਂ ਵਿਚ, ਜਿੱਥੇ ਵੀ ਪੜ੍ਹ੍ਹ ਨੇ ਕੋਈ ਨਾਂਅ ਦੋ ਵਾਰ ਪੁਕਾਰਿਆ, ਉਹ ਆਦਮੀ ਬੜੀ ਮਸ਼ਕਲ ਵਿਚ ਸੀ! ਵੇਖੋ ਲੁਕਾ 10: 41; 13: 34; 22: 31।<sup>36</sup> ਰਸੂਲਾਂ ਦੇ ਕੰਮ 26: 14. ਪੈਣ ਇਕ ਲੰਗੀ, ਤਿੱਖੀ ਕੀਤੀ ਹੋਈ ਲੱਕੜੀ (ਕਈ ਵਾਰ ਉਹਦੇ ਸਿਰੇ ਉੱਤੇ ਲੋਹਾ ਲੱਗਾ ਹੁੰਦਾ ਸੀ) ਹੁੰਦੀ ਸੀ, ਜਿਹਦੀ ਵਰਤੋਂ ਪਸੂਆਂ ਨੂੰ ਹਿੱਕਣ ਲਈ ਕੀਤੀ ਜਾਂਦੀ ਸੀ। ਅੜੀਅਲ ਪਸੂਆਂ ਨੂੰ ਹਿੱਕਦਿਆਂ ਜਦ ਉਹ ਪਿੱਛੇ ਨੂੰ ਦੁਲੱਤੀ ਮਾਰਦੇ ਸਨ, ਤਾਂ ਉਨ੍ਹਾਂ ਨੂੰ ਉਹਦੇ ਨਾਲ ਸਟ ਲਗਦੀ ਸੀ। ਸੌਲਸ ਦੇ ਜੀਵਨ ਵਿਚ ਜੋ ਕੁਝ ਹੋ ਰਿਹਾ ਸੀ ਉਹ ਉਸ ਨੂੰ ਮਸੀਹੀ ਬਣਨ ਲਈ ਪੜ੍ਹ੍ਹ ਵੱਲੋਂ ‘ਹਿੱਕਣ’ ਹੀ ਸੀ, ਪਰ ਅਜੇ ਤਕ ਸੌਲਸ ਨੇ ਦੁਲੱਤੀ ਹੀ ਮਾਰੀ ਸੀ ਜਿਸ ਨਾਲ ਸੱਟ ਓਸੇ ਨੂੰ ਹੋ ਰਹੀ ਸੀ। ਅਜਿਹਾ ਕਰਦੇ ਹੋਹਣ ਨਾਲ ਉਹਨੂੰ ਯੋਸ਼ਾ ਦੇ ਨੁਕਸਾਨ ਦੀ ਤਕਲੀਫ਼ ਸਹਿਣੀ ਪੈਣੀ ਸੀ।<sup>37</sup> ਅਗਲੀ ਆਇਤ ਵਿਚ ਸਿਰਫ਼ ਇਹ ਜਿਕਰ ਹੈ ਕਿ ਸੌਲਸ ਨੇ ਯਿਸੂ ਨੂੰ ਵੇਖਿਆ ਵੀ ਸੀ (9: 17, 27; 1 ਭਰਿੰਬੀਆਂ 9: 1; ਆਦਿ)।<sup>38</sup> ਕੁਝ ਲੋਕਾਂ ਦਾ ਮੰਨਣਾ ਹੈ ਕਿ ਪੌਲਸ ਦੇ ‘ਸਰੀਰ ਵਿਚ ਕੰਡਾ’ (2 ਭਰਿੰਬੀਆਂ 12: 7-10) ਮਿਰਗੀ ਨੂੰ ਕਿਹਾ ਗਿਆ ਹੈ। ਅਸੀਂ ਪੱਕਾ ਨਹੀਂ ਦੱਸ ਸਕਦੇ ਕਿ ਉਹਨੂੰ ਕੀ ਤਕਲੀਫ਼ ਸੀ।<sup>39</sup> ਸੌਲਸ ਵਿਚ ਆਉਣ ਵਾਲਾ ਨਾਟਕੀ ਬਦਲਾਅ ਇਸ ਗੱਲ ਦਾ ਸਬੂਤ ਹੈ ਕਿ ਉਹਨੇ ਜੀ ਉੱਠੋਂ ਪੜ੍ਹ੍ਹ ਨੂੰ ਵੇਖਿਆ ਸੀ।

<sup>40</sup> ਯਿਸੂ ਦੇ ਸ਼ਬਦਾਂ ਦੀਆਂ ਹੋਰ ਧਰਮਸ਼ਾਸਤਰੀ (ਖਿਉਲੋਨੀਜਿਕਲ) ਪ੍ਰਸੰਗਿਕਤਾਵਾਂ ਲਈ, ਪਹਿਲੀ ਮੱਖ ਵਿਸ਼ੇਸ਼ਤਾ, ‘ਮਸੀਹ ਵਿਚ ਨਿਆਣੀਆਂ ਲਈ ਸਿਆਣੀ ਸਲਾਹ’ ਪਾਠ ਵੇਖੋ।<sup>41</sup> ਕਲੀਸੀਆ ਦੇ ਲੋਕਾਂ ਲਈ ਨਿੱਜੀ ਤੌਰ ਤੇ ਇਹ

ਗੱਲ ਲਾਗੂ ਹੋ ਸਕਦੀ ਹੈ: ਜਦ ਅਸੀਂ ਮਸੀਹ ਵਿਚ ਆਪਣੇ ਭਾਈਆਂ ਅਤੇ ਭੈਣਾਂ ਨਾਲ ਬਦਸ਼ਲੁਕੀ ਕਰਦੇ ਹਾਂ, ਤਾਂ ਅਸੀਂ ਮਸੀਹ ਨਾਲ ਬਦਸ਼ਲੁਕੀ ਕਰ ਰਹੇ ਹੁੰਦੇ ਹਾਂ।<sup>43</sup> ਯਿਸੂ ਨੇ ਪੌਲਸ ਨੂੰ ਹੋਰ ਵੀ ਦਰਸਣ ਦਿੱਤੇ (18: 9, 10; 22: 17-21; 23: 11; 2 ਕੁਰਿੰਬੀਆਂ 12: 1-4, 7 ਵੀਂ ਵੇਖੋ)।<sup>44</sup> ਇਹ ਰਾਹ ਵਿਚ ਸੌਲਸ ਨੂੰ ਧਿਸੂ ਦੇ ਦਰਸਣ ਦੀ ਗੱਲ ਹੈ।<sup>45</sup> 1: 8 ਵਿਚ ਇਹੀ ਚੁਣੌਤੀ ਰਸੂਲਾਂ ਨੂੰ ਦਿੱਤੀ ਗਈ ਸੀ।<sup>46</sup> ਬੇਸ਼ੱਕ ਬੁਦਾ ਵੱਲੋਂ ਰੰਖਿਆ ਦੇ ਇਸ ਵਾਅਦੇ ਨੇ ਇੰਜੀਲ ਨੂੰ ਫੈਲਾਉਣ ਲਈ ਸੌਲਸ ਦੀ ਹਿੰਮਤ ਵਿਚ ਅਚਰਜ ਢੰਗ ਨਾਲ ਯੋਗਦਾਨ ਪਾਇਆ।<sup>47</sup> ਕਈ ਲੋਕਾਂ ਦਾ ਮੰਨਾ ਹੈ ਕਿ 26: 16-18 ਉਸ ਸਭ ਦਾ ਸੰਖੇਪ ਵਰਣਨ ਹੈ ਜੋ ਯਿਸੂ ਨੇ ਨਿੱਜੀ ਤੌਰ ਤੇ ਹਨਨੀਆਹ ਦੇ ਰਾਹੀਂ ਸੌਲਸ ਨੂੰ ਕਿਹਾ। ਪਰ ਅਗ੍ਰੰਧ ਨੂੰ ਪੌਲਸ ਦੇ ਉਪਦੇਸ਼ ਤੋਂ ਸੰਕੇਤ ਮਿਲਦਾ ਹੈ ਕਿ ਯਿਸੂ ਨੇ ਇਹ ਸਭ ਉਸ ਨੂੰ ਰਾਹ ਵਿਚ ਦਰਸਣ ਦੇਣ ਸਮੇਂ ਕਿਹਾ, ਇਸ ਲਈ ਮੈਂ ਇਸ ਨੂੰ ਪਾਠ ਵਿਚ ਇੱਥੇ ਦੇ ਰਿਹਾ ਹਾਂ।<sup>48</sup> ਇੰਜ ਲਗਦਾ ਨਹੀਂ ਸੀ ਕਿ ਕੋਈ ਮਸੀਹੀ ਸੌਲਸ ਕੋਲ ਜਾ ਕੇ ਉਸ ਨੂੰ ਵਰਣ ਸੁਣਾਏਗਾ (ਬਾਅਦ ਵਿਚ ਹਨਨੀਆਹ ਦੀ ਪ੍ਰਤਿਕਿਤੀ ਵੇਖੋ)।<sup>49</sup> “ਚਾਹੀਦਾ ਹੈ” ਇਕ ਠੋਸ ਸਬਦ ਹੈ। ਸੌਲਸ ਨੂੰ ਉਹੀ ਦੱਸਿਆ ਜਾਣਾ ਸੀ ਜੋ ਉਹੋਂ ਲਈ ਕਰਨਾ ਜ਼ਰੂਰੀ ਸੀ ਨਾ ਕਿ ਉਹਦਾ ਬਦਲ।<sup>50</sup> ਜੀ ਉੱਠੇ ਯਿਸੂ ਦਾ ਦਰਸਣ ਸਿਰਫ਼ ਸੌਲਸ ਲਈ ਸੀ (1 ਕੁਰਿੰਬੀਆਂ 15: 8)।

<sup>51</sup> ਅਲੋਚਨਾਂ ਨੇ ਸੌਲਸ ਦੇ ਨਾਲ ਜਾਣ ਵਾਲਿਆਂ ਦੇ ਵਿਰੋਧ ਦੀ ਖੋਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ: ‘ਉਹ ਡਿੱਗੇ, ਪਰ ਖੜੇ ਰਹੇ; ਉਨ੍ਹਾਂ ਅਵਾਜ਼ ਤਾਂ ਸੂਣੀ ਪਰ ਉਨ੍ਹਾਂ ਨੂੰ ਕੁਝ ਸੁਣਾਈ ਨਹੀਂ ਦਿੱਤਾ।’ ਪਹਿਲਾਂ ਵਾਲੇ ਦੇ ਸਬੰਧ ਵਿਚ, NASB ਦੇ ਅਨੁਵਾਦ ਦਾ ਵਿਚਾਰ ਸਹੀ ਲਗਦਾ ਹੈ। ਉਨ੍ਹਾਂ ਨੂੰ ਅਵਾਜ਼ ਸੂਣੀ ਪਰ ਉਹ ਸਾਫ ਸਮਝ ਨਹੀਂ ਪਾਏ (ਅਜਿਹੀ ਇਕ ਘਟਨਾ ਲਈ, ਵੇਖੋ ਯੂਹੰਨਾ 12: 29)। ਇਹ ਵੀਂ ਹੋ ਸਕਦਾ ਹੈ ਕਿ ਜੋ ‘‘ਅਵਾਜ਼’’ ਉਨ੍ਹਾਂ ਬੰਦਿਆਂ ਨੇ ਸੂਣੀ ਉਹ ਸੌਲਸ ਦੀ ਰੀ ਅਵਾਜ਼ ਸੀ (9: 7), ਪਰ ਯਿਸੂ ਦੀ ਅਵਾਜ਼ ਉਨ੍ਹਾਂ ਨੂੰ ਨਹੀਂ ਸੂਣੀ (22: 9)।<sup>52</sup> ਉਹ ਗਲੀ ਅੱਜ ਵੀ ਦਮਿਸ਼ਕ ਵਿਚ ਹੈ। ਇਹ ਮੀਲ ਕੁ ਲੰਡੀ ਹੈ ਅਤੇ ਇਸ ਦੇ (ਪੁਰਾਣੇ ਸ਼ਹਿਰ ਦੀਆਂ ਬਹੁਤ ਸਾਰੀਆਂ ਵਿਗੀਆਂ ਟੇਢੀਆਂ ਗਲੀਆਂ ਦੇ ਮੁਕਾਬਲੇ) ਸਿਰਫ ਪੰਜ ਛੋਟੇ-ਛੋਟੇ ਮੌਜੂਦ ਹਨ।<sup>53</sup> ਇਹ ਸ਼ਾਇਦ ਉਹ ਘਰ ਸੀ ਜਿਥੇ ਮਸੀਹੀ ਲੋਕਾਂ ਨੂੰ ਲੱਭਦਿਆਂ ਸੌਲਸ ਨੇ ਆਪਣਾ ਮੁੱਖ ਦਫ਼ਤਰ ਬਣਾਉਣ ਦੀ ਯੋਜਨਾ ਬਣਾਈ ਸੀ।<sup>54</sup> ਰਸੂਲਾਂ ਦੇ ਕੰਮ 9: 11. ਉਹਦੀ ਦੁਆ ਉਸ ਮਸੂਲੀਏ ਦੀ ਦੁਆ ਵਰਗੀ ਹੀ ਹੋਵੇਗੀ: ‘‘ਹੇ ਪ੍ਰਮੇਸ਼ਵਰ ਮੈਂ ਪਾਪੀ ਉੱਤੇ ਦਾ ਕਰ’’ (ਲੁਕਾ 18: 13)।<sup>55</sup> ਅੱਖਰੂ ਵਰੇ ਹੋ ਸਕਦੇ ਹਨ।<sup>56</sup> ਜੇ ਸਮੇਂ ਦਾ ਯਹੂਦੀ ਢੰਗ ਵਰਤਿਆ ਗਿਆ, ਤਾਂ ਪਹਿਲਾਂ ਦਿਨ ਉਹ ਸੀ ਜਦ ਪ੍ਰਭੂ ਨੇ ਸੌਲਸ ਨੂੰ ਦਰਸਣ ਦਿੱਤਾ ਸੀ, ਦੂਜਾ ਦਰਸਣ ਤੋਂ ਅਗਲਾ ਦਿਨ ਸੀ, ਅਤੇ ਤੀਜਾ ਦਿਨ ਉਸ ਤੋਂ ਅਗਲਾ ਸੀ ਜਦ ਹਨਨੀਆਹ ਸੌਲਸ ਕੋਲ ਆਇਆ ਸੀ।<sup>57</sup> ਕਈ ਲੋਕਾਂ ਦਾ ਸੁਝਾਅ ਹੈ ਕਿ ਸੌਲਸ ਨੇ ਇਸ ਲਈ ਨਹੀਂ ਖਾਪਾ-ਪੀਤਾ ਕਿਉਂਕਿ ਉਸ ਨੂੰ ਇਕੱਲਾ ਛੱਡ ਦਿੱਤਾ ਗਿਆ ਸੀ ਅਤੇ ਕੋਈ ਉਹੋਂ ਲਈ ਖਾਣ ਨਹੀਂ ਲਿਆਇਆ ਸੀ। ਇੰਜ ਲਗਦਾ ਨਹੀਂ ਹੈ। ਉਹਨੇ ਪਛਤਾਵੇ ਦੇ ਨਿਸ਼ਾਨ ਦੇ ਰੂਪ ਵਿਚ ਰੋਜ਼ਾ ਰੱਖਿਆ ਹੋਵੇਗਾ (ਤੁਲਨਾ ਯੋਨਾ 3: 7) ਜਾਂ ਸ਼ਾਇਦ ਪਰੋਸਾਨੀ ਕਰਕੇ ਖਾਣ ਦੀ ਉਹਦੀ ਕੋਈ ਇੱਛਾ ਨਹੀਂ ਹੋਈ।<sup>58</sup> ਪਹਿਲੀ ਵਾਰ ਸੌਲਸ ਨੇ ਯਿਸੂ ਨੂੰ ‘‘ਪ੍ਰਭੂ’’ (9: 5; 22: 8) ਕਿਹਾ, ਸ਼ਾਇਦ ਇਹ ਸਤਕਾਰ ਕਾਰਣ ਸੀ, ਕਿਉਂਕਿ ਉਹਨੂੰ ਪਤਾ ਨਹੀਂ ਸੀ ਕਿ ਉਹ ਕੋਣ ਹੈ। ਪਰ ਦੂਜੀ ਵਾਰ (22: 10), ਉਹਨੂੰ ਪਤਾ ਸੀ ਕਿ ਉਹੋਂ ਨਾਲ ਕਿਸ ਨੇ ਗੱਲ ਕੀਤੀ ਹੈ ਅਤੇ ਉਹਨੇ ਯਿਸੂ ਨੂੰ ‘‘ਪ੍ਰਭੂ’’ ਮੰਨਿਆ।<sup>59</sup> ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ ਕਿ ਖੁਦਾ ਦੀ ਯੋਜਨਾ ਮਨੁੱਖਾਂ ਗਾਹੀਂ ਮਨੁੱਖਾਂ ਨੂੰ ਦੱਸਣ ਸੀ ਕਿ ਬਚਾਏ ਜਾਣ ਲਈ ਉਹ ਕੀ ਕਰਨ (ਇਹੀ ਵਜ੍ਹਾ ਹੈ ਕਿ ਯਿਸੂ ਨੇ ਸੌਲਸ ਨੂੰ ਨਹੀਂ ਦੱਸਿਆ ਕਿ ਉਹ ਕੀ ਕਰੇ)। ਇਸ ਗੱਲ ਦਾ ਖੋਜੇ ਦੀ ਮਨਬਦਲੀ ਵਿਚ ਸ਼ਿਕਰ ਕੀਤਾ ਗਿਆ ਸੀ ਅਤੇ ਕੁਰਨੇਲਿਊਸ ਦੀ ਮਨਬਦਲੀ ਵਿਚ ਇਸ ਉੱਤੇ ਜ਼ੋਰ ਦਿੱਤਾ ਜਾਵੇਗਾ।